

ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ ॥ ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ ॥ ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥ ਤਨੁ ਧਨੁ ਹੋਸੀ ਛਾਰੁ ਜਾਵੈ ਕੋਇ ਜਨੁ ॥ ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ ॥ ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥ ਰੰਗਿ ਰਤੇ ਨਿਰਬਾਣੁ ਸਚਾ ਗਾਵਹੀ ॥ ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ ॥੨॥ ਪਉੜੀ ॥ ਜੰਮਣੁ ਮਰਣੁ ਨ ਤਿਨ੍ ਕਉ ਜੋ ਹਰਿ ਲਤਿ ਲਾਗੇ ॥ ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ ॥ ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ ॥ ਨਾਇ ਵਿਸਰਿਐ ਪ੍ਰਿਗੁ ਜੀਵਣਾ ਤੂਟੇ ਕਚ ਧਾਗੇ ॥ ਨਾਨਕ ਧੂਤਿ ਪੁਨੀਤ ਸਾਧ ਲਖ ਕੋਟਿ ਪਿਰਾ-ਗੇ ॥੧੬॥ ਸਲੋਕੁ ਮਃ ੫ ॥ ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥ ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ ॥੧॥ ਮਃ ੫ ॥ ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ ॥ ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥੨॥ ਪਉੜੀ ॥ ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ ॥ ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥ ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥ ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥ ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ ॥੧੭॥ ਸਲੋਕ ਦੋਹਾ ਮਃ ੫ ॥ ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ ॥ ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥੧॥ ਮਃ ੫ ॥ ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ ॥ ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥੨॥ ਪਉੜੀ ॥ ਸਭਿ ਨਿਧਾਨ ਘਰਿ ਜਿਸ ਦੈ ਹਰਿ ਕਰੇ ਸੁ ਹੋਵੈ ॥ ਜਪਿ ਜਪਿ ਜੀਵਹਿ ਸੰਤ ਜਨ ਪਾਪਾ ਮਲੁ ਧੋਵੈ ॥ ਚਰਨ ਕਮਲ ਹਿਰਦੈ ਵਸਹਿ ਸੰਕਟ ਸਭਿ ਖੋਵੈ ॥ ਗੁਰੁ ਪੂਰਾ ਜਿਸੁ ਭੇਟੀਐ ਮਰਿ ਜਨਮਿ ਨ ਰੋਵੈ ॥ ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰਿ ਦੇਵੈ ॥੧੮॥ ਸਲੋਕ ਡਖਣਾ ਮਃ ੫ ॥ ਭੋਰੀ ਭਰਮੁ ਵਵਾਇ ਪਿਰੀ ਮੁਹਬਤਿ ਹਿਕੁ ਤੂ ॥ ਜਿਥਹੁ ਵੰਞੈ ਜਾਇ ਤਿਥਾਉ ਮਉਜੁਦੁ ਸੋਇ ॥੧॥ ਮਃ ੫ ॥ ਚੜਿ ਕੈ ਘੋੜੜੈ ਕੁੰਦੇ ਪਕੜਹਿ ਖੁੰਡੀ ਦੀ ਖੇਡਾਰੀ ॥ ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥੨॥

mehla 5.

Página 322

yivan paḁ nirbaṇ iko simri-e.
ḁuyi naji ya-e kin biDh Dhiri-e.
ḁitha sabh sansar sukḯ na nam bin.
tan Dhan josi chjar yane ko-e yan.
rang rup ras baḁ ke karaji paraṇi-a.
yis bhula-e ap tis kal naji yaṇi-a.
rang raṭe nirbaṇ sacha gavhi.
Nanak saraṇ ḁu-ar ye tuDh bhavhi. ॥2॥
pa-orji.
yaman maraṇ na tin^H ka-o yo jar larh lage.
yivat se parvan jo-e jar kirtan yage.
saDhsang yin pa-i-a se-i vadbhage.
na-e visri-e Dharig yivṇa tute kach Dhage.
Nanak Dhurh puniṭ saDh lakḯ kot pirage. ॥16॥
shlok mehla 5.
Dharaṇ suvanni kjarh raṭan yarjavi jar parem purakḯ man vutha.
sabhe ke suhelrje thi-e gur Nanak satgur tutha. ॥1॥
mehla 5.
firdi firdi dah ḁisa yal parbat banra-e.
yithe ditha mirtako il bajithi a-e. ॥2॥
pa-orji.
yis sarab sukja fal lorji-ah so sach kamava-o.
nerje dekḯ-a-u parbarahm ik nam Dhi-ava-o.
jo-e sagal ki renuka jar sang samava-o.
dukḯ na de-i kise yi-a paṭ si-o ghar yava-o.
paṭiṭ puniṭ karta purakḯ Nanak sunava-o. ॥17॥
shlok doha mehla 5.
ek ye sean me ki-a sarab kala samrath.
yi-o jamara kjanni-e jar man tan sand-rji vath. ॥1॥
mehla 5.
ye kar gajeh pi-arrje tuDh na chjoda mul.
jar chjodan se duryana parjeh doyak ke sul. ॥2॥
pa-orji.
sabh niDhan ghar yis de jar kare so jove.
yap yap yiveh sant yan papa mal Dhove.
charan kamal hirde vaseh sankat sabh kjove.
gur pura yis bheti-e mar yanam na rove.
parabh daras pi-as Nanak ghani kirpa kar deve. ॥18॥
shlok dakḯ-na mehla 5.
bjori bharam vanya-e piri muhabat hik tu.
yithaju vanye ya-e titha-u ma-uyud so-e. ॥1॥
mehla 5.
charh ke ghorj-rje kunde pakrjeh kjundi di kjedari.
hansa seti chit ulaseh kukarh di odari. ॥2॥

Mejl *Guru Aryan*, Quinto Canal Divino.

P. 322.

Contempla solamente a tu Único Señor y obtendrás el Estado de *Nirvana*, el objetivo de tu vida. No hay ningún otro lugar a donde ir; ¿cómo puede uno contentarse con la idea de otro?
He visto el mundo entero en todos sus aspectos y he concluido que no hay Paz sin el *Naam*.
Tu cuerpo y tus tesoros se volverán polvo, pero excepcional es aquél que se da cuenta de esto. ¿Qué puede hacer el hombre con alegrías, belleza y sabores que se esfuman en un instante? No obstante, aquél que es cegado por el Mismo Señor, no conoce Su Poder.
Aquéllos que se bañaron en el Amor del Señor, cantaron las Alabanzas del Uno Verdadero y se liberaron. Oh, dice *Nanak*, sólo si la Gracia está con uno, busca Refugio en la Puerta del Señor. (2)

Pauri

Entonado en el Señor uno no muere ni vuelve a encarnar.
Son aprobados en vida aquéllos que están despiertos a la Alabanza de su Dios. Ellos han sido supremamente bendecidos y han logrado un lugar en la *Saad Sangat*, la Sociedad de los Santos. Maldita es la vida que ha abandonado el Nombre; se rompe como un hilo delgado.
Oh Dice *Nanak*, el polvo de los Pies de los Santos nos trae el mérito de haber hecho infinitas abluciones. (16)

Shlok, Mejl *Guru Aryan*, Quinto Canal Divino.

Aquél que ama a su Señor es como la bella tierra tapizada de verde pasto y rocío de perlas relucientes. (1)

Shlok, Mejl *Guru Aryan*, Quinto Canal Divino.

El zopilote vuela por los mares, los bosques y por todo tipo de paisajes, pero desciende sólo por la carroña, así son los malhechores. (2)

Pauri

Practica esa Verdad que nos bendice con el Fruto del Éxtasis. Ve que tu Señor está cerca y contempla solamente Su Nombre. Sé el polvo de los pies de todos los hombres, e inmerge tu ser individual en el ser de tu Señor. No le hagas daño a nadie para que puedas ir a tu Verdadero Hogar con Honor y recita el Nombre de tu Señor Creador, el Espíritu Divino, el Purificador de los que manchan su Conciencia. (17)

Shlok Doja, Mejl *Guru Aryan*, Quinto Canal Divino.

Me apoyo en mi único Amigo, mi Todopoderoso Señor. Ofrezco mi ser en sacrificio a Aquél que es el Asta Principal de mi cuerpo y de mi mente. (1)

Mejl *Guru Aryan*, Quinto Canal Divino.

Oh mi Amor, si Tú me tomas de la mano, nunca dejaré de agarrarme de Tu Túnica.
Porque aquél que abandona a su Señor es de mente mala y sufre el peor tormento, el de la oscuridad de su conciencia. (2)

Pauri

Todos los Tesoros son del Señor; lo que sea que Le place al Señor viene a suceder. Los Santos viven para contemplar a su Señor y poder así ser absueltos de sus faltas. Ellos enaltecen los Pies de Loto del Señor en su corazón y se sobreponen a todas sus aflicciones. Si uno encuentra a su Perfecto *Guru*, no se lamenta más, y sus idas y venidas cesan. *Nanak* ahora inmensamente la Visión del Señor; es por Su Infinita Gracia que alguien sea tan bendecido. (18)

Shlok Dakjana, Mejl *Guru Aryan*, Quinto Canal Divino.

Si uno se quita de su duda, aunque sea por un instante, y ama a su Único Señor con Devoción, verá Su Presencia en donde sea que voltee a ver. (1)

Mejl *Guru Aryan*, Quinto Canal Divino.

Se las dan de que juegan Polo, pero no saben ni montar.
Hay otro que quiere volar a la par con los cisnes, pero tiene la velocidad de un gallo. (2)

ਪਉੜੀ ॥ ਰਸਨਾ ਉਚਰੈ ਹਰਿ ਸ੍ਵਣੀ ਸੁਣੈ ਸੋ ਉ-ਧਰੈ ਮਿਤਾ ॥ ਹਰਿ ਜਸੁ ਲਿਖਹਿ ਲਾਇ ਭਾਵਨੀ ਸੇ ਹਸਤ ਪਵਿਤਾ ॥ ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ ॥ ਸੰਸਾਰ ਸਾਗਰ ਤੇ ਉਧਰੇ

ਬਿਖਿਆ ਗੜੁ ਜਿਤਾ ॥ ਨਾਨਕ ਲਤਿ ਲਾਇ ਉਧ-ਾਰਿਅਨੁ ਦਯੁ ਸੇਵਿ ਅਮਿਤਾ ॥੧੯॥
ਸਲੋਕ ਮਃ ੫ ॥ ਧੰਧਤੇ ਕੁਲਾਹ ਚਿਤਿ ਨ ਆਵੈ ਹੇਕਤੋ ॥ ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥
ਮਃ ੫ ॥ ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥ ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥ ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ ॥ ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥੨॥
ਪਉੜੀ ॥ ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ ॥ ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥ ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ ॥ ਮਿਹਰ-ਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ ॥ ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥੨੦॥
ਸਲੋਕ ਮਃ ੫ ॥ ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥ ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ ॥੧॥
ਮਃ ੫ ॥ ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥ ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥੨॥
ਪਉੜੀ ॥ ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥ ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥ ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥ ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥ ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥੧॥
ਸੁਧੁ ਕੀਚੇ

ਰਾਗੁ ਗਉੜੀ ਭਗਤਾਂ ਕੀ ਬਾਣੀ
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ
੧੪ ॥ ਅਬ ਮੋਹਿ ਜਲਤ ਰਾਮ ਜਲੁ ਪਾਇਆ ॥ ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥
ਰਹਾਉ ॥ ਮਨੁ ਮਾਰਣ ਕਾਰਣਿ ਬਨ ਜਾਈਐ ॥ ਸੋ ਜਲੁ ਬਿਨੁ ਭਗਵੰਤ ਨ ਪਾਈਐ ॥੧॥
ਜਿਹ ਪਾਵਕ ਸੁਰਿ ਨਰ ਹੈ ਜਾਰੇ ॥ ਰਾਮ ਉਦਕਿ ਜਨ ਜਲਤ ਉਬਾਰੇ ॥੨॥
ਭਵ ਸਾਗਰ ਸੁਖ ਸਾਗਰ ਮਾਹੀ ॥ ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥
ਕਹਿ ਕਬੀਰ ਭਜੁ ਸਾਰਿੰਗਪਾਨੀ ॥ ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥

pa-orjī.
rasna uchre jar sarvaṇi sune so uDh̥re miṭa.
jar yas lik̐jeh la-e bh̥avni se jasat̐ pavīṭa.
ath̥sath̐ tīrath mena sabh̐ punn ṭin kiṭa.
sansar sagar te uDh̥re bik̐ji-a garh̐ yīṭa.

Página 323

Nanak larh̐ la-e uDh̥ari-an ḍa-yu sev amiṭa. ॥19॥
shlok mehla 5.
DhanDh̐-r̥je kulah chit̐ na ave hekr̥jo.
Nanak se-i ṭann futann yina sa^N-i visre. ॥1॥
mehla 5.
pareṭaju kiṭon ḍevṭa ṭin karnejare.
sabhe sik̐j ubari-an parabh̐ ke savare.
nindak pakarh̐ pachhar̥ji-an yhuthe ḍarbare.
Nanak ka parabh̐ vada he ap se savare. ॥2॥
pa-orjī.
parabh̐ be-anṭ kichh̐ anṭ naji sabh̐ tise karna.
agam agocjar sajibo yi-a^N ka parna.
hasat̐ ḍe-e partīpalḍa bharan̐ pokjan̐ karna.
mijarvan bak̐sind̐ ap yap sache ṭarna.
yo tuDh̐ bh̐ave so bh̐ala Nanak ḍas sarna. ॥20॥
shlok mehla 5.
ṭinna bhuk̐j na ka raji yis ḍa parabh̐ he so-e.
Nanak charṇi lagi-a uDh̥re sabj̐o ko-e. ॥1॥
mehla 5.
yachik mange niṭ nam sajib kare kabul.
Nanak parmesar yeman ṭiseh bhuk̐j na mul. ॥2॥
pa-orjī.
man rat̐a govind̐ sang sach̐ bj̐oyan yor̥je.
parit̐ lagi jar nam si-o e jast̐i gh̥orje.
re milak̐j k̐jusi-a gh̥an̐i Dhi-a-e muk̐j na morje.
ḍhadhi ḍar parabh̐ mangna ḍar kade na chjorje.
Nanak man ṭan cha-o eu niṭ parabh̐ ka-o lorje. ॥21॥1॥
suDh̐ kiche
rag ga-orjī bhagṭa^N ki ban̐i
ik-o^Nkar sat̐nam kart̐a purak̐j gur parsad̐.
ga-orjī gu-areri sari kabir yi-o ke cha-upḍe 14.
ab mohi yalaṭ ram yal pa-i-a.
ram uḍak ṭan yalaṭ buyha-i-a. ॥1॥
raja-o.
man maran̐ karan̐ ban ya-i-e.
so yal bin bh̐agvant̐ na pa-i-e. ॥1॥
yih pavak sur nar he yare.
ram uḍak yan yalaṭ ubare. ॥2॥
bh̐av sagar suk̐j sagar maji.
piv raje yal nik̐jutat̐ naji. ॥3॥
kaji kabir bhe saringpani.
ram uḍak meri tik̐ja buyhani. ॥4॥1॥

Pauri

Shlok, Mejl Guru Aryan, Quinto Canal Divino.

Mejl Guru Aryan, Quinto Canal Divino.

Pauri

Shlok, Mejl Guru Aryan, Quinto Canal Divino.

Mejl Guru Aryan, Quinto Canal Divino.

Pauri

ਗਉੜੀ ਕਬੀਰ ਜੀ ॥ ਮਾਧਉ ਜਲ ਕੀ ਪਿਆਸ
ਨ ਜਾਇ ॥ ਜਲ ਮਹਿ ਅਗਨਿ ਉਠੀ ਅਧਿਕਾਇ
॥੧॥ ਰਹਾਉ ॥ ਤੂੰ ਜਲਨਿਧਿ ਹਉ ਜਲ ਕਾ ਮੀਨੁ
॥ ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥ ਤੂੰ
ਪਿੰਜਰੁ ਹਉ ਸੁਅਟਾ ਤੋਰ ॥ ਜਮੁ ਮੰਜਾਰੁ ਕਹਾ ਕਰੈ
ਮੋਰ ॥੨॥ ਤੂੰ ਤਰਵਰੁ ਹਉ ਪੰਖੀ ਆਹਿ ॥ ਮੰਦ-
ਭਾਗੀ ਤੇਰੇ ਦਰਸਨੁ ਨਾਹਿ ॥੩॥

ਤੂੰ ਸਤਿਗੁਰੁ ਹਉ ਨਉਤਨੁ ਚੇਲਾ ॥ ਕਹਿ ਕਬੀਰ
ਮਿਲੁ ਅੰਤ ਕੀ ਬੇਲਾ ॥੪॥੨॥ ਗਉੜੀ ਕਬੀਰ
ਜੀ ॥ ਜਬ ਹਮ ਏਕੋ ਏਕੁ ਕਰਿ ਜਾਨਿਆ ॥ ਤਬ
ਲੋਗਹ ਕਾਹੇ ਦੁਖੁ ਮਾਨਿਆ ॥੧॥ ਹਮ ਅਪਤਹ
ਅਪੁਨੀ ਪਤਿ ਖੋਈ ॥ ਹਮਰੈ ਖੋਜਿ ਪਰਹੁ ਮਤਿ
ਕੋਈ ॥੧॥ ਰਹਾਉ ॥ ਹਮ ਮੰਦੇ ਮੰਦੇ ਮਨ ਮਾਹੀ ॥
ਸਾਝ ਪਾਤਿ ਕਾਹੂ ਸਿਉ ਨਾਹੀ ॥੨॥ ਪਤਿ ਅਪਤਿ
ਤਾ ਕੀ ਨਹੀ ਲਾਜ ॥ ਤਬ ਜਾਨਹੁਗੇ ਜਬ ਉਘਰੈ-
ਗੋ ਪਾਜ ॥੩॥ ਕਹੁ ਕਬੀਰ ਪਤਿ ਹਰਿ ਪਰਵਾਨੁ
॥ ਸਰਬ ਤਿਆਗਿ ਭਜੁ ਕੇਵਲ ਰਾਮੁ ॥੪॥੩॥
ਗਉੜੀ ਕਬੀਰ ਜੀ ॥ ਨਗਨ ਫਿਰਤ ਜੋ ਪਾਈਐ
ਜੋਗੁ ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥
ਕਿਆ ਨਾਗੇ ਕਿਆ ਬਾਧੇ ਚਾਮ ॥ ਜਬ ਨਹੀ ਚੀ-
ਨਸਿ ਆਤਮ ਰਾਮ ॥੧॥ ਰਹਾਉ ॥ ਮੂਡ ਮੁੰਡਾਏ
ਜੋ ਸਿਧਿ ਪਾਈ ॥ ਮੁਕਤੀ ਭੇਡ ਨ ਗਈਆ ਕਾਈ
॥੨॥ ਬਿੰਦੁ ਰਾਖਿ ਜੋ ਤਰੀਐ ਭਾਈ ॥ ਖੁਸਰੈ ਕਿਉ
ਨ ਪਰਮ ਗਤਿ ਪਾਈ ॥੩॥ ਕਹੁ ਕਬੀਰ ਸੁਨਹੁ
ਨਰ ਭਾਈ ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ
॥੪॥੪॥ ਗਉੜੀ ਕਬੀਰ ਜੀ ॥ ਸੰਧਿਆ ਪ੍ਰਾਤ
ਇਸ਼ਾਨੁ ਕਰਾਹੀ ॥ ਜਿਉ ਭਏ ਦਾਦੁਰ ਪਾਨੀ ਮਾਹੀ
॥੧॥ ਜਉ ਪੈ ਰਾਮ ਰਾਮ ਰਤਿ ਨਾਹੀ ॥ ਤੇ ਸਭਿ
ਧਰਮ ਰਾਇ ਕੈ ਜਾਹੀ ॥੧॥ ਰਹਾਉ ॥ ਕਾਇਆ
ਰਤਿ ਬਹੁ ਰੂਪ ਰਚਾਹੀ ॥ ਤਿਨ ਕਉ ਦਇਆ
ਸੁਪਨੈ ਭੀ ਨਾਹੀ ॥੨॥ ਚਾਰਿ ਚਰਨ ਕਹਹਿ ਬਹੁ
ਆਗਰ ॥ ਸਾਧੂ ਸੁਖੁ ਪਾਵਹਿ ਕਲਿ ਸਾਗਰ ॥੩॥
ਕਹੁ ਕਬੀਰ ਬਹੁ ਕਾਇ ਕਰੀਜੈ ॥ ਸਰਬਸੁ ਛੋਡਿ
ਮਹਾ ਰਸੁ ਪੀਜੈ ॥੪॥੫॥ ਕਬੀਰ ਜੀ ਗਉੜੀ ॥
ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ ਜਾ
ਕੈ ਰਿਦੈ ਭਾਉ ਹੈ ਦੂਜਾ ॥੧॥ ਰੇ ਜਨ ਮਨੁ ਮਾਧਉ
ਸਿਉ ਲਾਈਐ ॥ ਚਤੁਰਾਈ ਨ ਚਤੁਰਭੁਜੁ ਪਾਏ-
ਐ ॥ ਰਹਾਉ ॥ ਪਰਹਰੁ ਲੋਭੁ ਅਰੁ ਲੋਕਾਚਾਰੁ ॥
ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥ ਕਰਮ ਕਰਤ
ਬਧੇ ਅਹੰਮੇਵ ॥ ਮਿਲਿ ਪਾਥਰ ਕੀ ਕਰਹੀ ਸੇਵ
॥੩॥ ਕਹੁ ਕਬੀਰ ਭਗਤਿ ਕਰਿ ਪਾਇਆ ॥ ਭੋਲੇ
ਭਾਇ ਮਿਲੇ ਰਘੁਰਾਇਆ ॥੪॥੬॥

ga-orji kabir yi.
maDha-o yal ki pi-as na ya-e.
yal meh agan uthi aDhika-e. ॥1॥ raja-o.
tu^N yalniDh ja-o yal ka min.
yal meh raja-o yaleh bin kjin. ॥1॥
tu^N pinyar ja-o su-ata tor.
yam manyar kaja kare mor. ॥2॥
tu^N tarvar ja-o pankji aji.
mand-bhagi tero darsan naji. ॥3॥

Página 324

tu^N satgur ja-o na-utan chela.
kaji kabir mil ant ki bela. ॥4॥2॥
ga-orji kabir yi.
yab jam eko ek kar yani-a.
tab logah kaje dukj mani-a. ॥1॥
ham aptah apuni pat kjo-i.
hamre kjoy paraju mat ko-i. ॥1॥ raja-o.
ham mande mande man maji.
se pat kaju si-o naji. ॥2॥
pat apat ta ki naji le.
tab yanhuge yab ughreggo pe. ॥3॥
kajo kabir pat jar parvan.
sarab ti-ag bhe keval ram. ॥4॥3॥
ga-orji kabir yi.
nagan firat you pa-i-e yog.
ban ka mirag mukat sabh jog. ॥1॥
ki-a nage ki-a baDhe cham.
yab naji chinas atam ram. ॥1॥ raja-o.
mud munda-e you siDh pa-i.
mukti bhed na ga-i-a ka-i. ॥2॥
bind rakj you tari-e bha-i.
kjusre ki-o na param gat pa-i. ॥3॥
kajo kabir sunhu nar bha-i.
ram nam bin kin gat pa-i. ॥4॥4॥
ga-orji kabir yi.
sanDhi-a parat isnan karaji.
yi-o bha-e dadur pani maji. ॥1॥
ya-o pe ram ram rat naji.
te sabh Dharam ra-e ke yaji. ॥1॥ raja-o.
ka-i-a rat bajo rup rachaji.
tin ka-o da-i-a supne bji naji. ॥2॥
cjar charan kajej bajo agar.
saDhu sukj pavaji kal sagar. ॥3॥
kajo kabir bajo ka-e kariye.
sarbas chjod maja ras piye. ॥4॥5॥
kabir yi ga-orji.
ki-a yap ki-a tap ki-a barat puya.
ya ke ride bha-o he duya. ॥1॥
re yan man maDha-o si-o la-i-e.
chatura-i na chaturbhuy pa-i-e. raja-o.
parjar lobh ar lokachar.
parjar kam kroDh aja^Nkar. ॥2॥
karam karat baDhe aja^Nmev.
mil patjar ki karji sev. ॥3॥
kajo kabir bhagat kar pa-i-a.
bjole bha-e mile raghura-i-a. ॥4॥6॥

Gauri Kabir yi.

Oh Señor, mi sed por el Agua de Tu Nombre es inagotable; mientras más tomo, más quiero tomar. (1-Pausa)
Tú eres el Tesoro de Agua; yo soy Tu pez, y habito en Ti porque sin Ti, no puedo vivir. (1)
Tú eres mi Jaula; yo soy Tu loro viviendo ahí; ahí, siendo Tuyo, estoy a salvo del gato de *Yama*, el mensajero de la muerte. (2)
Tú eres el Árbol; yo soy el pájaro que posa en Él.
Si no pudiera verte sería el ser más desafortunado. (3) **P. 324.**
Tú eres mi Verdadero *Guru*; yo soy el recién convertido a Tu Fe. Dice Kabir, oh Señor, tómame, porque esta vida humana es mi única oportunidad para obtener Tu Visión. (4-2)

Gauri Kabir yi.

Si he concibiendo que hay sólo un Dios, ¿por qué mis parientes y amigos se sienten agredidos y se lamentan? (1)
Ellos dicen que he perdido mi honor y mi status social.
Si es así, ¿por qué entonces se preocupan y andan tras de mí? (1-Pausa)
Puede ser que sea malo, y mi mente inestable, pero mi honor, o lo que dicen que es mi deshonor, no se lo daría a nadie. (2)
No me importa si el mundo me glorifica o me desgracia; lo que me importa es ser aprobado en la Corte del Señor. (3)
Dice Kabir, lo Honorable es aquello que el Señor aprueba; así es que deja todos los demás valores y contempla al Señor. (4-3)

Gauri Kabir yi.

Si uno pudiera obtener el Estado de *Yoga* vagando y viviendo desnudo, el venado del bosque estaría emancipado. (1)
¿De qué sirve que uno viva vestido o desnudo, si uno no contempla al Todo Prevaliente Señor? ¿Acaso no sabe que de ser a así, las ovejas estarían iluminadas? (2)
Oh amigo, si uno fuera salvado por ser célibe, entonces, ¿por qué los eunucos, todos, no obtuvieron el más elevado estado de Éxtasis? (3)
Dice Kabir, sin el *Naam*, el Nombre del Señor uno no podría encontrar la Liberación. (4-4)

Gauri Kabir yi.

Aquéllos que van en la mañana y en la noche a tomar abluciones de agua, son como las ranas que viven en el estanque. Y si no viven imbuidos en el Señor, presentados serán de todas formas ante el Señor de la Ley para responder por sus acciones. (1-Pausa)
Aquéllos que están enamorados de su cuerpo, cambian de colores, porque la vanidad no propicia la compasión en el corazón para nada. (2)
Los sabios dicen que la religión tiene cuatro pies: la verdad, *el Yoga*, la alabanza y la meditación, pero los Santos están absortos en Su Paz mientras los teólogos discuten. (3)
Dice Kabir: ¿Por qué debemos de envolver la mente en demasiadas cosas? ¿Por qué no dejar los detalles y beber solamente de la Esencia? (4-5)

Gauri Kabir yi.

¿De qué le sirve al ser la meditación, la penitencia, los ayunos y las postraciones, si en su mente no habita el Señor, sino el otro? (1)
Oh amigo, entona tu ser sólo en el Señor, porque a través de la habilidad intelectual, tu Señor Todopoderoso no es obtenido. (1-Pausa)
Deja tu ansia de tener cosas, y los modos del mundo, y erradica de tu mente el enojo, la lujuria y el egoísmo. (2)
Aquéllos que hacen prácticas religiosas y buenas acciones pero lo hacen desde su ego, seguirán atrapados en el mismo ego. Y seguramente tales hombres no podrán servir a nadie mejor que a los ídolos de piedra. (3)
Dice Kabir, el Señor es obtenido sólo a través de la Alabanza y de la inocencia del corazón. (4-6)

ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੋ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੁ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮ-ਚੈ

॥੪॥੭॥ ਗਉੜੀ ਕਬੀਰ ਜੀ ॥ ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥ ਰਾਜਾ ਰੰਕੁ ਦੋਉ ਮਿਲਿ ਰੋਈ ਹੈ ॥੧॥ ਜਉ ਪੈ ਰਸਨਾ ਰਾਮੁ ਨ ਕਹਿਬੋ ॥ ਉਪਜਤ ਬਿਨਸਤ ਰੋਵਤ ਰਹਿਬੋ ॥੧॥ ਰਹਾਉ ॥ ਜਸ ਦੇਖੀਐ ਤਰਵਰ ਕੀ ਛਾਇਆ ॥ ਪ੍ਰਾਨ ਗਏ ਕਹੁ ਕਾ ਕੀ ਮਾਇਆ ॥੨॥ ਜਸ ਜੰਤੀ ਮਹਿ ਜੀਉ ਸਮਾਨਾ ॥ ਮੂਏ ਮਰਮੁ ਕੋ ਕਾ ਕਰ ਜਾਨਾ ॥੩॥ ਹੰਸਾ ਸਰਵਰੁ ਕਾਲੁ ਸਰੀਰ ॥ ਰਾਮ ਰਸਾਇਨ ਪੀਉ ਰੇ ਕਬੀਰ ॥੪॥੮॥ ਗਉੜੀ ਕਬੀਰ ਜੀ ॥ ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥ ਤਿਤੁ ਲਾਗੇ ਕੰਚੂਆ ਫਲ ਮੋਤੀ ॥੧॥ ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥ ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥ ਤਟਿ ਤੀਰਥਿ ਨਹੀ ਮਨੁ ਪਤੀਆਇ ॥ ਚਾਰ ਅਚਾਰ ਰਹੇ ਉਰਝਾਇ ॥੨॥ ਪਾਪ ਪੁੰਨ ਦੁਇ ਏਕ ਸਮਾਨ ॥ ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥ ਕਬੀਰ ਨਿਰਗੁਣ ਨਾਮ ਨ ਰੋਸੁ ॥ ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥ ਗਉੜੀ ਕਬੀਰ ਜੀ ॥ ਜੋ ਜਨ ਪਰਮਿਤਿ ਪਰਮਨੁ ਜਾਨਾ ॥ ਬਾਤਨ ਹੀ ਬੈਕੁੰਠ ਸਮਾਨਾ ॥੧॥ ਨਾ ਜਾਨਾ ਬੈਕੁੰਠ ਕਹਾ ਹੀ ॥ ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥ ਕਹਨ ਕਹਾਵਨ ਨਹ ਪਤੀਅਈ ਹੈ ॥ ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥ ਜਬ ਲਗੁ ਮਨਿ ਬੈਕੁੰਠ ਕੀ ਆਸ ॥ ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥ ਕਹੁ ਕਬੀਰ ਇਹ ਕਹੀਐ ਕਾਹਿ ॥ ਸਾਧਸੰਗਤਿ ਬੈਕੁੰਠੈ ਆਹਿ ॥ ੪॥੧੦॥ ਗਉੜੀ ਕਬੀਰ ਜੀ ॥ ਉਪਜੈ ਨਿਪਜੈ ਨਿਪਜਿ ਸਮਾਈ ॥ ਨੈਨਹ ਦੇਖਤ ਇਹੁ ਜਗੁ ਜਾਈ ॥੧॥ ਲਾਜ ਨ ਮਰਹੁ ਕਹਹੁ ਘਰੁ ਮੇਰਾ ॥ ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ ॥ ਅਨਿਕ ਜਤਨ ਕਰਿ ਕਾਇਆ ਪਾਲੀ ॥ ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥ ਚੋਆ ਚੰਦਨੁ ਮਰਦਨ ਅੰਗਾ ॥ ਸੋ ਤਨੁ ਜਲੈ ਕਾਠ ਕੈ ਸੰਗਾ ॥੩॥ ਕਹੁ ਕਬੀਰ ਸੁਨਹੁ ਰੇ ਗੁਨੀਆ ॥ ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥

ga-orjī kabir yi.
garabh vas meh kul naji yaṭi.
barahm bind ṭe sabh utpaṭi. ॥1॥
kajo re pandiṭ baman kab ke jo-e.
baman kaji kaji yanam maṭ kjo-e. ॥1॥ raja-o.
you tu^N barahmanṭ barahmani ya-i-a.
ṭa-o an bat kaje naji a-i-a. ॥2॥
ṭum kaṭ barahmanṭ jam kaṭ sud.
ham kaṭ lohu ṭum kaṭ duDh. ॥3॥
kajo kabir yo barahm bichare.
so barahmanṭ kaji-aṭ he jamare. ॥4॥7॥

Página 325

ga-orjī kabir yi.
anDhkar sukj kabeh na so-i he.
rea rank do-u mil ro-i he. ॥1॥
ya-o pe rasna ram na kajibo.
upyaṭ binsaṭ rovaṭ rajibo. ॥1॥ raja-o.
yas dekji-e ṭarvar ki chha-i-a.
paran ga-e kajo ka ki ma-i-a. ॥2॥
yas yaṇṭi meh yi-o samana.
mu-e maram ko ka kar yana. ॥3॥
hansa sarvar kal sarir.
ram rasa-in pi-o re kabir. ॥4॥8॥
ga-orjī kabir yi.
yoṭ ki yaṭ yaṭ ki yoṭi.
ṭiṭ lage kanchu-a fal moṭi. ॥1॥
kavan so ghar yo nirbha-o kaji-e.
bha-o bhe ya-e abhe jo-e raji-e. ॥1॥ raja-o.
ṭaṭ ṭirath naji man paṭi-a-e.
cjar acjar raje uryha-e. ॥2॥
pap punn du-e ek saman.
niy ghar paras ṭeaju gun an. ॥3॥
kabir nirgunṭ nam na ros.
is parcha-e parach raju es. ॥4॥9॥
ga-orjī kabir yi.
yo yan parmiṭ parman yana.
baṭan hi bekunṭh samana. ॥1॥
na yana bekunṭh kaja hi.
yan yan sabh kajeh ṭaja hi. ॥1॥ raja-o.
kajan kajavan nah paṭi-a-i he.
ṭa-o man mane ya ṭe ja-ume ya-i he. ॥2॥
yab lag man bekunṭh ki as.
ṭab lag jo-e naji charan nivas. ॥3॥
kajo kabir ih kaji-e kaji.
saDhsangat bekunṭhe aji. ॥4॥10॥
ga-orjī kabir yi.
upye nipye nipe sama-i.
nenah dekjaṭ ih yag ya-i. ॥1॥
le na maraju kahhu ghar mera.
aṇṭ ki bar naji kachh ṭera. ॥1॥ raja-o.
anik yaṭan kar ka-i-a pali.
maṭi bar agan sang yali. ॥2॥
cho-a chandan mardan anga.
so ṭan yale kaṭh ke sanga. ॥3॥
kajo kabir sunhu re guni-a.
binsego rup dekje sabh duni-a. ॥4॥11॥

Gauri Kabir yi.

En el vientre de la madre, uno no distingue la casta propia; es de la semilla del Señor que la creación entera vino a existir. (1)
Di, oh *Pandit*, ¿cómo es que te volviste *Brahmán* de nacimiento? (1-Pausa)
No pierdas el mérito de tu naturaleza humana sintiéndote de alta clase. (1-Pausa)
Si eres un *Brahmán* nacido de una mujer *Brahmán*, entonces ¿por qué no naciste de una manera diferente a los demás? (2)
¿Cómo es que tú eres *Brahmán* y yo de baja clase? (3)
¿Será que yo tengo sangre en mis venas y tu tienes leche? (3)
Dice *Kabir*, solamente aquél que contempla a su Señor será reconocido como *Brahmán* en medio de los hombres de Dios. (4-7) **P. 325.**

Gauri Kabir yi.

¿Cómo puede uno dormir en Paz estando envuelto en la ignorancia? Guiados por la ignorancia, tanto el pobre como el rico se pasan la vida lamentándose. (1)
Tanto como los labios no reciten el *Naam*, el Nombre del Señor, tanto cuanto uno va a ir y a regresar y además a lamentarse siempre. (1-Pausa)
Así como la sombra del árbol cambia siempre, así sucede con *Maya*, y cuando la vida pasa, no se va con uno. (2)
Así como el tono se inmerge en el músico, así mi vida se inmerge en el Señor.
Pero, ¿cómo piensan que después de morir uno va a conocer los Misterios de Dios? (3)
Así como los cisnes se deslizan sobre las aguas del lago, así la muerte se pasea sobre nuestras cabezas. Dice *Kabir*, entonces, bebe tú el Néctar de la Inmortalidad del Señor ahora, mientras tienes la oportunidad de hacerlo. (4-8)

Gauri Kabir yi.

La Luz del Señor se manifiesta en Su Creación; la creación florece en la mente. (1)
La mente da dos frutos: perlas y vidrio, verdad y falsedad. (1)
¿Cómo es esa mente que se vuelve libre de miedo? Cuando uno no tiene miedo de nada, uno se vuelve valiente. (1-Pausa)

La mente no es conquistada visitando los lugares de peregrinaje, o involucrándose en los códigos mundanos de conducta. (2)
El error y la virtud aparecen iguales cuando se observan desde el Ángulo de Dios. Así que, apégate a Dios, la Piedra Filosofal de tu interior, y deja tu virtuosidad. (3)
Dice *Kabir*, no vuelvas a tu Señor, un extraño para ti, Quien está más allá de las *Gunas*. Familiarízate con tu Señor, y habita sólo en Él. (4-9)

Gauri Kabir yi.

Algunos pretenden que han conocido al Señor Infinito, Quien está más allá de todo pensamiento. (1)
Y así, con su puro discurso, proclaman haber alcanzado el cielo más elevado del Señor. (1)
Ellos no saben, ni siquiera, en donde habita el Señor; y aun así, dicen: “Vamos, vamos, al Recinto del Señor”. (1-Pausa)

No por puro hablar, la mente es tranquilizada, porque la mente se calma sólo cuando se libera del ego. (2)
Tanto como uno sirva al Señor con la esperanza de entrar a Su Cielo, tanto cuanto uno no habita a los Pies del Señor. (3)
Dice *Kabir*, ¿A quién le puedo decir esto, oh hombres, que la *Saad Sangat*, la Sociedad de los Santos, en sí Misma, es el Cielo del Señor? (4-10)

Gauri Kabir yi.

El hombre nace, crece, y después muere; ante nuestros meros ojos, el mundo entero está siendo disuelto. (1)
¿No te da vergüenza decir: esta casa es mía cuando nada se va contigo y nada permanece tuyo al final? (1-Pausa)
Uno atiende su cuerpo con gran cuidado, y aun así, éste es quemado en el fuego cuando muere. (2)
Cada día uno aplica esencia de sándalo en el cuerpo, y aun así, ese cuerpo es quemado junto con la misma madera al final. (3)
Dice *Kabir*, escúchenme, oh sabios, su belleza se acabará y el mundo entero lo va a ver. (4-11)

॥ ਗਉੜੀ ਕਬੀਰ ਜੀ ॥ ਅਵਰ ਮੂਏ ਕਿਆ ਸੋਗੁ ਕਰੀਜੈ ॥ ਤਉ ਕੀਜੈ ਜਉ ਆਪਨ ਜੀਜੈ ॥੧॥ ਮੈ ਨ ਮਰਉ ਮਰਿਬੋ ਸੰਸਾਰਾ ॥ ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ ॥ ਇਆ ਦੇਹੀ ਪਰਮਲ ਮਹਕੰਦਾ ॥ ਤਾ ਸੁਖ ਬਿਸਰੇ ਪਰਮਾਨੰਦਾ ॥੨॥ ਕੂਅਟਾ ਏਕੁ ਪੰਚ ਪਨਿਹਾਰੀ ॥ ਟੁਟੀ ਲਾਜੁ ਭਰੈ ਮਤਿ ਹਾਰੀ ॥੩॥ ਕਹੁ ਕਬੀਰ ਇਕ ਬੁਧਿ ਬੀਚਾਰੀ ॥ ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥ ਗਉੜੀ ਕਬੀਰ ਜੀ ॥ ਅਸਥਾਵਰ ਜੰਗਮ ਕੀਟ ਪਤੰਗਾ ॥ ਅਨਿਕ

ਜਨਮ ਕੀਏ ਬਹੁ ਰੰਗਾ ॥੧॥ ਐਸੇ ਘਰ ਹਮ ਬਹੁਤੁ ਬਸਾਏ ॥ ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ ॥ ਜੋਗੀ ਜਤੀ ਤਪੀ ਬ੍ਰਹਮਚਾਰੀ ॥ ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥ ਸਾਕਤ ਮਰਹਿ ਸੰਤ ਸਭਿ ਜੀਵਹਿ ॥ ਰਾਮ ਰਸਾਇਨੁ ਰਸਨਾ ਪੀਵਹਿ ॥੩॥ ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥ ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥ ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥ ਐਸੇ ਅਚਰਜੁ ਦੇਖਿਓ ਕਬੀਰ ॥ ਦਧਿ ਕੈ ਭੋਲੈ ਬਿਰੋਲੈ ਨੀਹੁ ॥੧॥ ਰਹਾਉ ॥ ਹਰੀ ਅੰਗੂਰੀ ਗਦਹਾ ਚਰੈ ॥ ਨਿਤ ਉਠਿ ਹਾਸੈ ਹੀਗੈ ਮਰੈ ॥੧॥ ਮਾਤਾ ਭੈਸਾ ਅੰਮੁਹਾ ਜਾਇ ॥ ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥ ਕਹੁ ਕਬੀਰ ਪਰਗਟੁ ਭਈ ਖੇਡ ॥ ਲੇਲੇ ਕਉ ਚੁਘੈ ਨਿਤ ਭੇਡ ॥੩॥ ਰਾਮ ਰਮਤ ਮਤਿ ਪਰਗਟੀ ਆਈ ॥ ਕਹੁ ਕਬੀਰ ਗੁਰਿ ਸੋਝੀ ਪਾਈ ॥੪॥੧॥੧੪॥ ਗਉੜੀ ਕਬੀਰ ਜੀ ਪੰਚਪਦੇ ॥ ਜਿਉ ਜਲ ਛੇਡਿ ਬਾਹਰਿ ਭਇਓ ਮੀਨਾ ॥ ਪੂਰਬ ਜਨਮ ਹਉ ਤਪ ਕਾ ਹੀਨਾ ॥੧॥ ਅਬ ਕਹੁ ਰਾਮ ਕਵਨ ਗਤਿ ਮੋਰੀ ॥ ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥ ਸਗਲ ਜਨਮੁ ਸਿਵ ਪੁਰੀ ਗਵਾਇਆ ॥ ਮਰਤੀ ਬਾਰ ਮਗਹਰਿ ਉਠਿ ਆਇਆ ॥੨॥ ਬਹੁਤੁ ਬਰਸ ਤਪੁ ਕੀਆ ਕਾਸੀ ॥ ਮਰਨੁ ਭਇਆ ਮਗਹਰ ਕੀ ਬਾਸੀ ॥੩॥ ਕਾਸੀ ਮਗਹਰ ਸਮ ਬੀਚਾਰੀ ॥ ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥ ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥ ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥ ਗਉੜੀ ਕਬੀਰ ਜੀ ॥ ਚੋਆ ਚੰਦਨ ਮਰਦਨ ਅੰਗਾ ॥ ਸੋ ਤਨੁ ਜਲੈ ਕਾਠ ਕੈ ਸੰਗਾ ॥੧॥ ਇਸੁ ਤਨ ਧਨ ਕੀ ਕਵਨ ਬਡਾਈ ॥ ਧਰਨਿ ਪਰੈ ਉਰਵਾਰਿ ਨ ਜਾਈ ॥੧॥ ਰਹਾਉ ॥ ਰਾਤਿ ਜਿ ਸੇਵਹਿ ਦਿਨ ਕਰਹਿ ਕਾਮ ॥ ਇਕੁ ਖਿਨੁ ਲੇਹਿ ਨ ਹਰਿ ਕੋ ਨਾਮ ॥੨॥ ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ॥ ਮਰਤੀ ਬਾਰ ਕਸਿ ਬਾਧਿਓ ਚੋਰ ॥੩॥ ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ ॥ ਰਾਮੈ ਰਾਮ ਰਮਤ ਸੁਖੁ ਪਾਵੈ ॥੪॥

ga-orji kabir yi.
avar mu-e ki-a sog kariye.
ta-o kiye ya-o apan yiye. ॥1॥
me na mara-o maribo sansara.
ab mohi mili-o he yi-avanjara. ॥1॥ raja-o.
i-a dei parmal mahkanda.
ta sukj bisre parmananda. ॥2॥
ku-ata ek panch panijari.
tuti le bhare mat jari. ॥3॥
kajo kabir ik buDh bichari.
na oh ku-ata na panijari. ॥4॥12॥
ga-orji kabir yi.
asthavar yangam kit patanga.
anik yanam ki-e bajo ranga. ॥1॥

Página 326

ese ghar jam bajut basa-e.
yab jam ram garabh jo-e a-e. ॥1॥ raja-o.
yogi yati tapi barajamchari.
kabhu rea chhatarpat kabhu bhekjari. ॥2॥
sakat mareh sant sabh yiveh.
ram rasa-in rasna piveh. ॥3॥
kajo kabir parabh kirpa kiye.
jar pare ab pura diye. ॥4॥13॥
ga-orji kabir yi ki nal rala-e likji-a mehla 5.
eso achre dekji-o kabir.
daDh ke bhole birole nir. ॥1॥ raja-o.
hari anguri gadha chare.
nit uth jase hige mare. ॥1॥
mata bhesa ammuha ya-e.
kud kud chare rasatal pa-e. ॥2॥
kajo kabir pargat bha-i kjed.
lele ka-o chughe nit bhed. ॥3॥
ram ramat mat pargati a-i.
kajo kabir gur soyhi pa-i. ॥4॥1॥14॥
ga-orji kabir yi panchpade.
yi-o yal chjod bajar bha-i-o mina.
purab yanam ja-o tap ka hina. ॥1॥
ab kajo ram kavan gat mori.
tei le banaras mat bha-i tjori. ॥1॥ raja-o.
sagal yanam siv puri gava-i-a.
marti bar maghar uth a-i-a. ॥2॥
bajut baras tap ki-a kasi.
maran bha-i-a maghar ki basi. ॥3॥
kasi maghar sam bichari.
ochhi bhagat kese utras pari. ॥4॥
kajo gur ge siv sabh ko yane.
mu-a kabir ramat sari rame. ॥5॥15॥
ga-orji kabir yi.
cho-a chandan mardan anga.
so tan yale kath ke sanga. ॥1॥
is tan Dhan ki kavan bada-i.
Dharan pare urvar na ya-i. ॥1॥ raja-o.
rat ye soveh din karaji kam.
ik kjin lei na jar ko nam. ॥2॥
hath ta dor mukj kja-i-o tambor.
marti bar kas baDhi-o chor. ॥3॥
gurmat ras ras jar gun gave.
rame ram ramat sukj pave. ॥4॥

Gauri Kabir yi.

¿Por qué tengo que lamentarme por los que se están muriendo?
Mis lamentos deberían ser para mí, si yo fuera a permanecer vivo para siempre. (1)
Pero, no voy a morir así como el mundo muere, porque he conocido al Señor Dador de vida. (1-Pausa)
Uno se aplica perfumes para que el cuerpo esté fragante, y se olvida del Dador del más Elevado Éxtasis. (2)
Hay un sólo pozo que es el cuerpo, y los cinco órganos de los sentidos sacan agua de él. Y aún cuando la cuerda de la vida se rompe, en medio de su ignorancia, quieren seguir sacando sustento de ahí. (3)
Dice *Kabir*, ahora que mi mente ha despertado a la Máxima Verdad, ni yo soy el mismo pozo viejo, ni mismos son los que sacan el agua. (4-12)

Gauri Kabir yi.

La vida en sus ramificaciones en tanto: árboles, animales, gusanos, e insectos, se manifiesta a sí misma de varias formas y tipos en diferentes encarnaciones. (1) **P. 326.**
He vivido a través de muchas vidas, antes de haber sido puesto en el vientre de mi madre. (1-Pausa)
Yo fui un *Yogui*, un asceta, un hombre casto y de conducta piadosa; también fui un rey y me senté en un trono, y también fui pordiosero. (2)
Los hombres del mundo mueren mientras los Santos viven una Vida Eterna, porque su paladar logra saborear el Néctar de la Inmortalidad. (3)
Dice *Kabir*, sé Compasivo conmigo, oh Señor; Te entrego mi ser, bendíceme ahora con Tu Sabiduría Perfecta. (4-13)

Gauri Kabir yi,
Con Versos del Quinto Canal Divino, Mejl *Guru* Aryan.

Tan extrañas son las maneras del mundo, oh, dice *Kabir*, que en vez de batir crema, uno bate agua para conseguir mantequilla. (1-Pausa)
Cada mañana el burro rumia el pasto verde de la maldad; cada mañana se levanta sólo para rebuznar hasta morir. (1)
El búfalo está intoxicado por el ego, y nada lo disciplina; trata de arrasar a otros y así cae en la oscuridad de su mente. (2)
Dice *Kabir*, veo claramente el juego extraño del mundo, en que la oveja de la mente mama de la leche de su propia cría. Contemplando el *Naam*, el Nombre del Señor, mi mente está iluminada; sí, el *Guru* me ha despertado a la Verdad Elevada. (4-1-14)

Gauri Kabir yi, Panch-Pada.

Como el pez que cuando deja el agua muere, así fui privado de la Meditación del Señor en vidas anteriores. (1)
Di, oh Señor, ¿cuál será mi condición ahora que he abandonado la Ciudad Santa de Benares, debido a mi falta de sabiduría? (1-Pausa)
Desperdicié casi toda mi vida en el pueblo de *Shiva*, y mira, al momento de la muerte, vine a la maldita ciudad de *Magajar*. (2)
Hice penitencia en *Kashi* por muchos, muchos años, y cuando llegó la hora de morir, corrí hacia acá. (3)
Yo veo a *Kashi* y a *Magajar* iguales, pero aquéllos cuya alabanza es falsa, oh, ¿cómo podrán ellos nadar a través? (4)
Dice *Kabir*, el *Guru*, *Ghanesa* y *Shiva*, todos saben que *Kabir* murió cantando el *Naam*, el Nombre del Señor. (5-15)

Gauri Kabir yi.

Podrás untar tu cuerpo con aceite de Sándalo, pero al final ese cuerpo será quemado junto con la madera. (1)
¿Cómo puede uno estar orgulloso de su cuerpo o de sus riquezas?, terminarán tendidos sobre el suelo y no se irán contigo al más allá. (1-Pausa)
Uno duerme de noche y trabaja de día, pero no recita el *Naam*, el Nombre del Señor ni por un momento. (2)
Uno mastica hojas de areca para tener la boca fragante, y se divierte volando papalotes, pero al morir, uno es apresado como ladrón. (3)
Cantando la Alabanza del Señor con Devoción, como lo instruye el *Guru*, uno encuentra la Paz Eterna y el Éxtasis. (4)

ਕਿਰਪਾ ਕਰਿ ਕੈ ਨਾਮੁ ਦ੍ਰਿੜਾਈ ॥ ਹਰਿ ਹਰਿ ਬਾਸੁ ਸੁਗੰਧ ਬਸਾਈ ॥੫॥ ਕਹਤ ਕਬੀਰ ਚੇਤਿ ਰੇ ਅੰਧਾ ॥ ਸਤਿ ਰਾਮੁ ਝੂਠਾ ਸਭੁ ਧੰਧਾ ॥੬॥੧੬॥ ਗਉੜੀ ਕਬੀਰ ਜੀ ਤਿਪਦੇ ਚਾਰਤੁਕੇ ॥ ਜਮ ਤੇ ਉਲਟਿ ਭਏ ਹੈ ਰਾਮ ॥ ਦੁਖ ਬਿਨਸੇ ਸੁਖ ਕੀਓ ਬਿਸਰਾਮ ॥ ਬੈਰੀ ਉਲਟਿ ਭਏ ਹੈ ਮੀਤਾ ॥ ਸਾਕਤ ਉਲਟਿ ਸੁਜਨ ਭਏ ਚੀਤਾ ॥੧॥ ਅਬ ਮੋਹਿ ਸਰਬ ਕੁਸਲ ਕਰਿ ਮਾਨਿਆ ॥ ਸਾਂਤਿ ਭਈ ਜਬ ਗੋਬਿਦੁ ਜਾਨਿਆ ॥੧॥

ਰਹਾਉ ॥ ਤਨ ਮਹਿ ਹੋਤੀ ਕੋਟਿ ਉਪਾਧਿ ॥ ਉਲਟਿ ਭਈ ਸੁਖ ਸਹਜਿ ਸਮਾਧਿ ॥ ਆਪੁ ਪਛਾਨੈ ਆਪੈ ਆਪ ॥ ਰੋਗੁ ਨ ਬਿਆਪੈ ਤੀਨੋ ਤਾਪ ॥੨॥ ਅਬ ਮਨੁ ਉਲਟਿ ਸਨਾਤਨੁ ਹੂਆ ॥ ਤਬ ਜਾਨਿਆ ਜਬ ਜੀਵਤ ਮੂਆ ॥ ਕਹੁ ਕਬੀਰ ਸੁਖਿ ਸਹਜਿ ਸਮਾਵਉ ॥ ਆਪਿ ਨ ਡਰਉ ਨ ਅਵਰ ਡਰਾਵਉ ॥੩॥੧੭॥ ਗਉੜੀ ਕਬੀਰ ਜੀ ॥ ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥ ਸਬਦਿ ਅਤੀਤਿ ਅਨਾਹਦਿ ਰਾਤਾ ॥ ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ ॥ ਜਿਉ ਗੂੰਗੇ ਸਾਕਰ ਮਨੁ ਮਾਨਿਆ ॥੧॥ ਐਸਾ ਗਿਆਨੁ ਕਥੈ ਬਨਵਾਰੀ ॥ ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ॥੧॥ ਰਹਾਉ ॥ ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ ॥ ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ ॥ ਸੋ ਧਿਆਨੁ ਧਰਹੁ ਜਿ ਬਹੁਰਿ ਨ ਧਰਨਾ ॥ ਐਸੇ ਮਰਹੁ ਜਿ ਬਹੁਰਿ ਨ ਮਰਨਾ ॥੨॥ ਉਲਟੀ ਗੰਗਾ ਜਮੁਨ ਮਿਲ-ਾਵਉ ॥ ਬਿਨੁ ਜਲ ਸੰਗਮ ਮਨ ਮਹਿ ਨਾਵਉ ॥ ਲੋਚਾ ਸਮਸਰਿ ਇਹੁ ਬਿਉਹਾਰਾ ॥ ਤਤੁ ਬੀਚਾਰਿ ਕਿਆ ਅਵਰਿ ਬੀਚਾਰਾ ॥੩॥ ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥ ਐਸੀ ਰਹਤ ਰਹਉ ਹਰਿ ਪਾਸਾ ॥ ਕਹੈ ਕਬੀਰ ਨਿਰੰਜਨ ਧਿਆਵਉ ॥ ਤਿਤੁ ਘਰਿ ਜਾਉ ਜਿ ਬਹੁਰਿ ਨ ਆਵਉ ॥੪॥੧੮॥ ਗਉੜੀ ਕਬੀਰ ਜੀ ਤਿਪਦੇ ॥ ਕੰਚਨ ਸਿਉ ਪਾਈਐ ਨਹੀ ਤੋਲਿ ॥ ਮਨੁ ਦੇ ਰਾਮੁ ਲੀਆ ਹੈ ਮੋਲਿ ॥੧॥ ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥ ਸਹਜ ਸੁਭਾਇ ਮੇਰਾ ਮਨੁ ਮਾਨਿਆ ॥੧॥ ਰਹਾਉ ॥ ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ ॥ ਰਾਮ ਭਗਤਿ ਬੈਠੇ ਘਰਿ ਆਇਆ ॥੨॥ ਕਹੁ ਕਬੀਰ ਚੰਚਲ ਮਤਿ ਤਿਆਗੀ ॥ ਕੇਵਲ ਰਾਮ ਭਗਤਿ ਨਿਜ ਭਾਗੀ ॥੩॥੧॥੧੯॥ ਗਉੜੀ ਕਬੀਰ ਜੀ ॥ ਜਿਹ ਮਰਨੈ ਸਭੁ ਜਗਤੁ ਤਰਾਸਿਆ ॥ ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥੧॥ ਅਬ ਕੈਸੇ ਮਰਉ ਮਰਨਿ ਮਨੁ ਮਾਨਿਆ ॥ ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥ ਮਰਨੋ ਮਰਨੁ ਕਹੈ ਸਭੁ ਕੋਈ ॥ ਸਹਜੇ ਮਰੈ ਅਮਰੁ ਹੋਇ ਸੋਈ ॥੨॥ ਕਹੁ ਕਬੀਰ ਮਨਿ ਭਇਆ ਅਨੰਦਾ ॥ ਗਇਆ ਭਰਮੁ ਰਹਿਆ ਪਰਮਾਨੰਦਾ ॥੩॥੨੦॥

kirpa kar ke nam darirja-i. jar jar bas suganDh basa-i. ॥5॥ kajat kabir chet re anDha. sat ram yhutha sabh DhanDha. ॥6॥16॥ ga-orji kabir yi tipde chartuke. yam te ulat bha-e he ram. dukj binse sukj ki-o bisram. beri ulat bha-e he mita. sakat ulat suyan bha-e chita. ॥1॥ ab mohi sarab kusal kar mani-a. saⁿt bha-i yab gobid yani-a. ॥1॥ raja-o.

Página 327

tan meh joti kot upaDh. ulat bha-i sukj sahy samaDh. ap pachhane ape ap. rog na bi-ape tinou tap. ॥2॥ ab man ulat sanatan hu-a. tab yani-a yab yivat mu-a. kajo kabir sukj sahy samava-o. ap na dara-o na avar darava-o. ॥3॥17॥ ga-orji kabir yi. pind mu-e yi-o kih ghar yata. sabad atit anajad rata. yin ram yani-a tineh pachhani-a. yi-o gunge sakar man mani-a. ॥1॥ esa gi-an kathe banvari. man re pavan darirh sukjman nari. ॥1॥ raja-o. so gur karaju ye bajur na karna. so pad ravhu ye bajur na ravna. so Dhi-an Dharaju ye bajur na Dharna. ese maraju ye bajur na marna. ॥2॥ ulti ganga yamun milava-o. bin yal sangam man meh n^hava-o. locha samsar ih bi-uhara. tat bicjar ki-a avar bichara. ॥3॥ ap tey ba-e parithmi akasa. esi rajatu raja-o jar pasa. kaje kabir niranyan Dhi-ava-o. tit ghar ya-o ye bajur na ava-o. ॥4॥18॥ ga-orji kabir yi tipde. kanchan si-o pa-i-e naji tol. man de ram li-a he mol. ॥1॥ ab mohi ram apuna kar yani-a. sahy subha-e mera man mani-a. ॥1॥ raja-o. barahme kath kath ant na pa-i-a. ram bhagat bethe ghar a-i-a. ॥2॥ kajo kabir chanchal mat ti-agi. keval ram bhagat niy bhagi. ॥3॥1॥19॥ ga-orji kabir yi. yih marne sabh yagat tarasi-a. so marna gur sabad pargasi-a. ॥1॥ ab kese mara-o maran man mani-a. mar mar yate yin ram na yani-a. ॥1॥ raja-o. marno maran kaje sabh ko-i. sehye mare amar jo-e so-i. ॥2॥ kajo kabir man bha-i-a ananda. ga-i-a bharam raji-a parmananda. ॥3॥20॥

Él, sobre quien ha recaído la Gracia del Señor, enaltece el Nombre de Dios en su corazón y la Fragancia del Señor cubre todo su ser.

Dice *Kabir*, oh mente ignorante, contempla a tu Señor, porque sólo el Señor es Verdadero; todo lo demás es falso. (6-16)

Gauri Kabir yi, Ti-Padas y Chau-Tucas.

Yo no veo a la muerte más; sólo veo a mi Señor, el Dios. Estoy libre de aflicciones, y habito en una Paz Permanente. Mis enemigos se han vuelto mis amigos, y los malhechores se han vuelto para mí piadosos en el corazón.

(1)

Y ahora encuentro Paz y Éxtasis por todas partes. Tanto cuanto conozco a mi Señor, tanto así conozco lo que es la Paz.

(1-Pausa) **P. 327.**

Millones de aflicciones que infestaron mi cuerpo se convirtieron en Éxtasis, mismo que viene del trance del Equilibrio. Aquél que conoce su Ser, ve al Señor prevaleciendo en todo; a él ninguna aflicción ni maldad le toca.

(2)

Mi mente ha retornado a su pureza original, pero lo supe sólo cuando me morí para mí mismo. Dice *Kabir*, ésta, en realidad, es la forma de sumergirse en el Éxtasis, que uno deje de tener miedo y deje de provocárselo a otros.

(3-17)

Gauri Kabir yi.

Cuando el cuerpo muere, ¿en dónde descansa el Alma? Es soltada del amarre de las tres *Gunas*, y se inmerge en la Melodía Inefable de la Palabra. Solamente aquél que conoce a su Señor toma Conciencia de Él, y Lo goza sin habla, como el sordo que saborea lo dulce.

(1)

Tal es la Sabiduría que el Señor me ha impartido. Entonces, mantén tu respiración y tu concentración en el canal central de tu columna, el *Shushmana*, para que escuches la Melodía Celestial. Busca a un *Guru* que haga que no busques a ningún otro más, y habita en tal Estado que no tengas que ir más allá. Contempla de tal forma, que no tengas que contemplar otra vez, y muere de tal forma, que no tengas que volver a morir.

(2)

Modula el compás de tu respiración, báñate en la confluencia de tu mente hasta alcanzar la Paz, y haz que tu modo de ser resida en ver a todos por igual. Medita en la Quintaesencia de la Realidad, sin reflexionar en ningún otro pensamiento.

(3)

Ponte de lado de Dios, y adopta la forma del agua, del fuego, de la tierra, del aire y del cielo. Dice *Kabir*, contempla a tu Señor Inmaculado, y llega a tu Hogar, para que no salgas de ahí otra vez.

(4-18)

Gauri Kabir yi, Du-Padas.

El Señor es demasiado Precioso para ser comprado con oro, por eso, yo Le regalé mi mente, y me postré ante Él.

(1)

Ahora Le pertenezco al Señor como algo propio, y de una manera espontánea mi mente se complace con Él.

(1-Pausa)

Brahma se expandió en Él, pero no encontró Su fin. Sin embargo, a través de la Alabanza Amorosa, el Señor vino a mi hogar que es el Suyo.

(2)

Dice *Nanak*, ahora que he calmado mi mente mercurial, solamente la Alabanza del Señor está en mi Destino.

(3-1-19)

Gauri Kabir yi.

La muerte ha aterrorizado el corazón de todos; la realidad de esa muerte me ha sido revelada a través de la Palabra del *Guru*.

(1)

Ahora, ¿cómo podría morir, cuando estoy ya muerto para mí mismo?

Solamente mueren una y otra vez aquéllos que no conocen la Vida del Señor.

(1-Pausa)

Todos dicen, Él se murió, él se murió, pero sólo aquél que muere en el Estado de Paz tiene la muerte que lo vuelve Inmortal.

(2)

Dice *Kabir*, en mi mente hay un Inmenso Éxtasis, porque estoy libre de duda y sólo el Señor de Éxtasis permanece en mí.

(3-20)

ਗਉੜੀ ਕਬੀਰ ਜੀ ॥ ਕਤ ਨਹੀ ਠਉਰ ਮੂਲੁ ਕਤ
 ਲਾਵਉ ॥ ਖੋਜਤ ਤਨ ਮਹਿ ਠਉਰ ਨ ਪਾਵਉ
 ॥੧॥ ਲਾਗੀ ਹੋਇ ਸੁ ਜਾਨੈ ਪੀਰ ॥ ਰਾਮ ਭਗਤਿ
 ਅਨੀਆਲੇ ਤੀਰ ॥੧॥ ਰਹਾਉ ॥ ਏਕ ਭਾਇ ਦੇਖਉ
 ਸਭ ਨਾਰੀ ॥ ਕਿਆ ਜਾਨਉ ਸਹ ਕਉਨ ਪਿਆਰੀ
 ॥੨॥ ਕਹੁ ਕਬੀਰ ਜਾ ਕੈ ਮਸਤਕਿ ਭਾਗੁ ॥ ਸਭ
 ਪਰਹਰਿ ਤਾ ਕਉ ਮਿਲੈ ਸੁਹਾਗੁ ॥੩॥੨੧॥

ਗਉੜੀ ਕਬੀਰ ਜੀ ॥ ਜਾ ਕੈ ਹਰਿ ਸਾ ਠਾਕੁਰੁ ਭਾਈ
 ॥ ਮੁਕਤਿ ਅਨੰਤ ਪੁਕਾਰਣਿ ਜਾਈ ॥੧॥ ਅਬ ਕਹੁ
 ਰਾਮ ਭਰੋਸਾ ਤੋਰਾ ॥ ਤਬ ਕਾਹੂ ਕਾ ਕਵਨੁ ਨਿਹੋਰਾ
 ॥੧॥ ਰਹਾਉ ॥ ਤੀਨਿ ਲੋਕੁ ਜਾ ਕੈ ਹਹਿ ਭਾਰ
 ॥ ਸੋ ਕਾਹੇ ਨ ਕਰੈ ਪ੍ਰਤਿਪਾਰ ॥੨॥ ਕਹੁ ਕਬੀਰ
 ਇਕ ਬੁਧਿ ਬੀਚਾਰੀ ॥ ਕਿਆ ਬਸੁ ਜਉ ਬਿਖੁ ਦੇ
 ਮਹਤਾਰੀ ॥੩॥੨੨॥ ਗਉੜੀ ਕਬੀਰ ਜੀ ॥ ਬਿਨੁ
 ਸਤ ਸਤੀ ਹੋਇ ਕੈਸੇ ਨਾਰਿ ॥ ਪੰਡਿਤ ਦੇਖਹੁ ਰਿਦੈ
 ਬੀਚਾਰਿ ॥੧॥ ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ॥
 ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ ॥
 ਸਾਹਨਿ ਸਤੁ ਕਰੈ ਜੀਅ ਅਪਨੈ ॥ ਸੋ ਰਮਯੇ ਕਉ
 ਮਿਲੈ ਨ ਸੁਪਨੈ ॥੨॥ ਤਨੁ ਮਨੁ ਧਨੁ ਗ੍ਰਿਹੁ ਸਉਪਿ
 ਸਰੀਰੁ ॥ ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥
 ਗਉੜੀ ਕਬੀਰ ਜੀ ॥ ਬਿਖਿਆ ਬਿਆਪਿਆ ਸਗਲ
 ਸੰਸਾਰੁ ॥ ਬਿਖਿਆ ਲੈ ਡੂਬੀ ਪਰਵਾਰੁ ॥੧॥ ਰੇ
 ਨਰ ਨਾਵ ਚਉੜਿ ਕਤ ਬੋਤੀ ॥ ਹਰਿ ਸਿਉ ਤੋਤਿ
 ਬਿਖਿਆ ਸੰਗਿ ਜੋਤੀ ॥੧॥ ਰਹਾਉ ॥ ਸੁਰਿ ਨਰ
 ਦਾਧੇ ਲਾਗੀ ਆਗਿ ॥ ਨਿਕਟਿ ਨੀਰੁ ਪਸੁ ਪੀਵਸਿ
 ਨ ਝਾਗਿ ॥੨॥ ਚੇਤਤ ਚੇਤਤ ਨਿਕਸਿਓ ਨੀਰੁ ॥ ਸੋ
 ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥ ਗਉੜੀ
 ਕਬੀਰ ਜੀ ॥ ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ
 ॥ ਬਿਧਵਾ ਕਸ ਨ ਭਈ ਮਹਤਾਰੀ ॥੧॥ ਜਿਹ
 ਨਰ ਰਾਮ ਭਗਤਿ ਨਹਿ ਸਾਧੀ ॥ ਜਨਮਤ ਕਸ ਨ
 ਮੁਓ ਅਪਰਾਧੀ ॥੧॥ ਰਹਾਉ ॥ ਮੁਚੁ ਮੁਚੁ ਗਰਭ
 ਗਏ ਕੀਨ ਬਚਿਆ ॥ ਬੁਡਭੁਜ ਰੂਪ ਜੀਵੈ ਜਗ
 ਮਝਿਆ ॥੨॥ ਕਹੁ ਕਬੀਰ ਜੈਸੇ ਸੁੰਦਰ ਸਰੂਪ ॥
 ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥ ਗਉੜੀ
 ਕਬੀਰ ਜੀ ॥ ਜੋ ਜਨ ਲੋਹਿ ਖਸਮ ਕਾ ਨਾਉ ॥
 ਤਿਨ ਕੈ ਸਦ ਬਲਿਹਾਰੈ ਜਾਉ ॥੧॥ ਸੋ ਨਿਰਮਲੁ
 ਨਿਰਮਲ ਹਰਿ ਗੁਨ ਗਾਵੈ ॥ ਸੋ ਭਾਈ ਮੇਰੈ ਮਨਿ
 ਭਾਵੈ ॥੧॥ ਰਹਾਉ ॥ ਜਿਹ ਘਟ ਰਾਮੁ ਰਹਿਆ
 ਭਰਪੂਰਿ ॥ ਤਿਨ ਕੀ ਪਗ ਪੰਕਜ ਹਮ ਧੂਰਿ ॥੨॥
 ਜਾਤਿ ਜੁਲਾਹਾ ਮਤਿ ਕਾ ਧੀਰੁ ॥ ਸਹਜਿ ਸਹਜਿ
 ਗੁਣ ਰਮੈ ਕਬੀਰੁ ॥੩॥੨੬॥ ਗਉੜੀ ਕਬੀਰ ਜੀ
 ॥ ਗਗਨਿ ਰਸਾਲ ਚੁਐ ਮੇਰੀ ਭਾਠੀ ॥ ਸੰਚਿ ਮਹਾ
 ਰਸੁ ਤਨੁ ਭਇਆ ਕਾਠੀ ॥੧॥

ga-orji kabir yi.
 kaṭ nāji ṭha-ur mul kaṭ lava-o.
 kjoyaṭ ṭan meh ṭha-ur na pava-o. ॥1॥
 lagi jo-e so yane pir.
 ram bhagaṭ ani-ale ṭir. ॥1॥ raja-o.
 ek bha-e dekj-a-u sabh nari.
 ki-a yan-o sah ka-un pi-ari. ॥2॥
 kajo kabir ya ke mastak bhag.
 sabh parjar ṭa ka-o mile suhag. ॥3॥21॥

Página 328

ga-orji kabir yi.
 ya ke jar sa ṭhakur bha-i.
 mukaṭ anant pukaraṇ ya-i. ॥1॥
 ab kajo ram bharosa ṭora.
 ṭab kaju ka kavan nijora. ॥1॥ raja-o.
 ṭin lok ya ke heh bhar.
 so kaje na kare partipar. ॥2॥
 kajo kabir ik buDh bichari.
 ki-a bas ya-o bikj de mehtari. ॥3॥22॥
 ga-orji kabir yi.
 bin saṭ saṭi jo-e kese nar.
 pandiṭ dekjhu ride bichar. ॥1॥
 pariṭ bina kese baDhe saneu.
 yab lag ras ṭab lag nāji neu. ॥1॥ raja-o.
 sajan saṭ kare yi-a apne.
 so ramye ka-o mile na supne. ॥2॥
 ṭan man Dhan garihu sa-up sarir.
 so-i suhagan kaje kabir. ॥3॥23॥
 ga-orji kabir yi.
 bikji-a bi-api-a sagal sansar.
 bikji-a le dubi parvar. ॥1॥
 re nar nav cha-urh kaṭ borji.
 jar si-o torh bikji-a sang yorji. ॥1॥ raja-o.
 sur nar daDhe lagi ag.
 nikat nir pas pivas na yhag. ॥2॥
 chetaṭ chetaṭ niksi-o nir.
 so yal nirmal kathat kabir. ॥3॥24॥
 ga-orji kabir yi.
 yih kul puṭ na gi-an bichari.
 biDhva kas na bha-i mehtari. ॥1॥
 yih nar ram bhagaṭ neh saDhi.
 yanmat kas na mu-o apraDhi. ॥1॥ raja-o.
 much much garabh ga-e kin bachi-a.
 budbhuy rup yive yag mei-a. ॥2॥
 kajo kabir yese sundar sarup. nam bina yese kube
 kurup. ॥3॥25॥
 ga-orji kabir yi.
 yo yan lei kjasam ka na-o. ṭin ke sad balijare ya-o. ॥1॥
 so nirmal nirmal jar gun gave.
 so bha-i mere man bhave. ॥1॥ raja-o.
 yih ghat ram raji-a bharpur. ṭin ki pag panke jam
 Dhur. ॥2॥
 yaṭ yulaja mat ka Dhir.
 sahy sahy gun rame kabir. ॥3॥26॥
 ga-orji kabir yi.
 gagan rasal chu-e meri bhathi.
 sanch maja ras ṭan bha-i-a kathi. ॥1॥

Gauri Kabir yi.

No sé en donde le duele al Alma, en donde aplicaré el bálsamo; he buscado por todo mi cuerpo, y no encuentro en donde le duele a mi Alma. (1)
 Sólo el que ama, conoce los dolores del Amor; sólo los *Gurmukjs* del Señor saben que tan filosas son las lanzas del Amor del Señor. (1-Pausa)
 Yo veo a todos los *Gurmukjs* de igual forma, pues, ¿quién sabe a cuál de ellos Dios escoja? (2)
 Dice *Kabir*, aquél que así lo tiene inscrito en su Destino, el Señor Mismo lo encuentra, dejando a los demás. (3-21) **P. 328.**

Gauri Kabir yi.

Quien tiene al Único Señor como su Maestro, a su puerta llaman millones de salvaciones. (1)
 Si uno dice, oh Señor, yo me apoyo sólo en Ti, entonces con nadie más tiene uno compromiso. (1-Pausa)
 ¿Cómo piensas que aquél que carga el peso de los tres mundos, va a llevarte a ti también a través? (2)
 Dice *Kabir*, he meditado sobre la maldad en el mundo, pero, ¿qué puede uno hacer, si la madre envenena a su propio hijo? (3-22)

Gauri Kabir yi.

¿Cómo puede una mujer volverse la verdadera esposa arrojándose a la hoguera de su esposo, sin tener la Verdad en su corazón? Dedícale a esto, oh *Pandit*, tu más profundo pensamiento. (1)
 Sin Amor, ¿cómo puede una persona estar apegada a otra? Tanto cuanto uno sea seducido por el deseo, uno no podrá amar. (1-Pausa)
 Mientras uno vea a *Maya* como verdadera, uno no encontrará a su Señor, ni siquiera en sueños. (2)
 Dice *Kabir*, aquélla que entrega su mente, cuerpo, riquezas y hogar a su Señor y Maestro, es la verdadera esposa. (3-23)

Gauri Kabir yi.

El mundo entero está drogado con el veneno de *Maya*; sí, el mundo ha sido ahogado en un mar de veneno. (1)
 Oh hombre, ¿por qué dejas que tu barco se destruya en aguas no profundas? ¿Por qué te has apartado de tu Señor y te has apegado a *Maya*? (1-Pausa)
 Aun seres angelicales han sido quemados por el fuego de *Maya*.
 Las Aguas del Señor están a la mano, pero el tonto no apaga su fuego. (2)
 Contemplando al Señor, Sus Aguas crecen en ti, y a esas Aguas Inmaculadas, *Kabir* recita ahora su Alabanza. (3-24)

Gauri Kabir yi.

¿Por qué esa madre no enviudó, si su hijo no habitó en la Sabiduría del Señor? (1)
 ¿Por qué el malvado no murió tan pronto como nació, si tampoco contempló al Señor, su Dios? (1-Pausa)
 Muchos niños nacieron muertos, ¿por qué él salió vivo, para vivir como leproso en el mundo de la vida? (2)
 Dice *Kabir*, sin importar lo bello que pueda ser el hombre, sin el *Naam*, el Nombre del Señor, se ve deforme, como un jorobado. (3-25)

Gauri Kabir yi.

A aquél que recita el Nombre el Señor, ofrezco mi ser en sacrificio un millón de veces. (1)
 Puro es él, porque canta las Alabanzas del Señor Inmaculado. Él es mi amigo; su visión me complace. (1-Pausa)
 Su corazón está lleno del Señor, el Dios; de sus Pies de Loto, yo no soy más que el polvo. (2)
 Yo soy tejedor de mi casta, pero tengo Paz en la mente, y así, recito las Alabanzas del Señor en el Estado de total Equilibrio. (3-26)

Gauri Kabir yi.

Del cielo de mi mente gotea el Néctar Dulce, así como lo hace el acero del horno.
 He reunido la gran Esencia y endurecido mi cuerpo como un tronco. (1)

ਉਆ ਕਉ ਕਹੀਐ ਸਹਜ ਮਤਵਾਰਾ ॥ ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ ॥ ਸਹਜ ਕਲਾ–ਲਨਿ ਜਉ ਮਿਲਿ ਆਈ ॥ ਆਨੰਦਿ ਮਾਤੇ ਅਨਦਿਨੁ ਜਾਈ ॥੨॥ ਚੀਨਤ ਚੀਤੁ ਨਿਰੰਜਨ ਲਾਇਆ ॥ ਕਹੁ ਕਬੀਰ ਤੋ ਅਨਭਉ ਪਾਇਆ ॥੩॥੨੭॥ ਗਉੜੀ ਕਬੀਰ ਜੀ ॥ ਮਨ ਕਾ ਸੁਭਾਉ ਮਨਹਿ ਬਿਆਪੀ ॥ ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥ ਕਵਨੁ ਸੁ ਮੁਨਿ ਜੋ ਮਨੁ ਮਾਰੈ ॥ ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥੧॥ ਰਹਾਉ ॥ ਮਨ ਅੰਤਰਿ ਬੋਲੈ ਸਭੁ ਕੋਈ ॥ ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥ ਕਹੁ ਕਬੀਰ ਜੋ ਜਾਨੈ ਭੇਉ ॥ ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥੩॥੨੮॥ ਗਉੜੀ ਕਬੀਰ ਜੀ ॥ ਓਇ ਜੁ ਦੀਸਹਿ ਅੰਬਰਿ ਤਾਰੇ ॥ ਕਿਨਿ ਓਇ ਚੀਤੇ ਚੀਤਨ–ਹਾਰੇ ॥੧॥ ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥ ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥ ਸੂਰਜ ਚੰਦੁ ਕਰਹਿ ਉਜੀਆਰਾ ॥ ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥ ਕਹੁ ਕਬੀਰ ਜਾਨੈਗਾ ਸੋਇ ॥ ਹਿਰਦੈ ਰਾਮੁ ਮੁਖਿ ਰਾਮੈ ਹੋਇ ॥੩॥੨੯॥ ਗਉੜੀ ਕਬੀਰ ਜੀ ॥ ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥੧॥ ਆਪਨ ਨਗਰੁ ਆਪ ਤੇ ਬਾਧਿਆ ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥ ਕਟੀ ਨ ਕਟੈ ਤੂਟਿ ਨਹ ਜਾਈ ॥ ਸਾ ਸਾਪਨਿ ਹੋਇ ਜਗ ਕਉ ਖਾਈ ॥੨॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥੩੦॥ ਗਉੜੀ ਕਬੀਰ ਜੀ ॥ ਦੇਇ ਮੁਹਾਰ ਲਗਾਮੁ ਪਹਿਰਾਵਉ ॥ ਸਗਲ ਤ ਜੀਨੁ ਗਗਨ ਦਉਰਾਵਉ ॥੧॥ ਅਪਨੈ ਬੀਚਾਰਿ ਅਸਵਾਰੀ ਕੀਜੈ ॥ ਸਹਜ ਕੈ ਪਾਵਤੈ ਪਗੁ ਧਰਿ ਲੀਜੈ ॥੧॥ ਰਹਾਉ ॥ ਚਲੁ ਰੇ ਬੈਰੁੰਠ ਤੁਝਹਿ ਲੇ ਤਾਰਉ ॥ ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ ॥੨॥ ਕਹਤ ਕਬੀਰ ਭਲੇ ਅਸਵਾਰਾ ॥ ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥ ਗਉੜੀ ਕਬੀਰ ਜੀ ॥ ਜਿਹ ਮੁਖਿ ਪਾਂਚਉ ਅੰਮ੍ਰਿਤ ਖਾਏ ॥ ਤਿਹ ਮੁਖ ਦੇਖਤ ਲੁਕਟ ਲਾਏ ॥੧॥ ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ॥ ਅਗਨਿ ਦਹੈ ਅਰੁ ਗਰਭ ਬਸੇਰਾ ॥੧॥ ਰਹਾਉ ॥ ਕਾਇਆ ਬਿਗੂਤੀ ਬਹੁ ਬਿਧਿ ਭਾਤੀ ॥ ਕੋ ਜਾਰੇ ਕੋ ਗਡਿ ਲੇ ਮਾਟੀ ॥੨॥ ਕਹੁ ਕਬੀਰ ਹਰਿ ਚਰਣ ਦਿਖਾਵਹੁ ॥ ਪਾਛੈ ਤੇ ਜਮੁ ਕਿਉ ਨ ਪਠਾਵਹੁ ॥੩॥੩੨॥ ਗਉੜੀ ਕਬੀਰ ਜੀ ॥ ਆਪੇ ਪਾਵਕੁ ਆਪੇ ਪਵਨਾ ॥ ਜਾਰੈ ਖਸਮੁ ਤ ਰਾਖੈ ਕਵਨਾ ॥੧॥ ਰਾਮ ਜਪਤ ਤਨੁ ਜਰਿ ਕੀ ਨ ਜਾਇ ॥ ਰਾਮ ਨਾਮ ਚਿਤੁ ਰਹਿਆ ਸਮਾਇ ॥੧॥ ਰਹਾਉ ॥

u-a ka-o kaji-e sahy maṭvara. pivat ram ras gi-an bichara. ॥1॥ raja-o. sahy kalalan ya-o mil a-i. anand mate an-din ya-i. ॥2॥ chinat chit niranyan la-i-a. kajo kabir tou anbh̥a-o pa-i-a. ॥3॥27॥ ga-orji kabir yi. man ka subh̥a-o maneh bi-api.

Página 329

maneh mar kavan siDh̥ thapi. ॥1॥ kavan so mun yo man mare. man ka-o mar kahhu kis tare. ॥1॥ raja-o. man antar bole sabh̥ ko-i. man mare bin bh̥agaṭ na jo-i. ॥2॥ kajo kabir yo yane bhe-o. man maDhusudan taribh̥avan de-o. ॥3॥28॥ ga-orji kabir yi. o-e yo diseh ambar tare. kin o-e chite chitanjare. ॥1॥ kajo re pandit ambar ka si-o laga. buyhe buyhanjar sabh̥aga. ॥1॥ raja-o. sure chand karaji uyi-ara. sabh̥ meh pasri-a barahm pasara. ॥2॥ kajo kabir yanega so-e. hirde ram mukj rame jo-e. ॥3॥29॥ ga-orji kabir yi. bed ki putri simrit bha-i. sa^Nkal yevri le he a-i. ॥1॥ apan nagar ap te baDhi-a. moh ke faDh̥ kal sar sa^NDhi-a. ॥1॥ raja-o. kati na kate tut nah ya-i. sa sapan jo-e yag ka-o kja-i. ॥2॥ ham dekjat yin sabh̥ yag luti-a. kajo kabir me ram kaji chhuti-a. ॥3॥30॥ ga-orji kabir yi. de-e mujar lagam pajirava-o. sagal ta yin gagan da-orava-o. ॥1॥ apne bicjar asvari kiye. sahy ke pavrje pag Dhar liye. ॥1॥ raja-o. chal re bekunth̥ tuyheh le tara-o. hicheh ta parem ke chabuk mara-o. ॥2॥ kajat kabir bh̥ale asvara. bed kateb te rajeh nirara. ॥3॥31॥ ga-orji kabir yi. yih mukj pa^Ncha-o amrit kja-e. tih mukj dekjat lukat la-e. ॥1॥ ik dukj ram ra-e kataju mera. agan daj̥e ar garabh̥ basera. ॥1॥ raja-o. ka-i-a biguti bajo biDh̥ bh̥ati. ko yare ko gad le mati. ॥2॥ kajo kabir jar charan dikjavhu. pachhe te yam ki-o na pathavhu. ॥3॥32॥ ga-orji kabir yi. ape pavak ape pavna. yare kjasam ta rakje kavna. ॥1॥ ram yapat tan yar ki na ya-e. ram nam chit raji-a sama-e. ॥1॥ raja-o.

Sólo está embriagado con el vino del Equilibrio, aquél que bebe de la Esencia de la Sabiduría del Señor. (1-Pausa)

El Equilibrio es la mujer a disposición que sirve ese vino, y paso mis días envuelto en Éxtasis. (2) Conociendo Su Esencia, entoné mi ser en mi Señor Inmaculado, y entonces, dice *Kabir*, mi intuición despertó, y tuve Conciencia de Dios. (3-27)

Gauri Kabir yi.

Por costumbre, la mente busca con afán concebirse a sí misma; por lo tanto, si uno anula su mente, ¿cómo podrá volverse adepto? (1) **P. 329.**

Dime, ¿quién es el *Siddha* con sus poderes milagrosos que aniquila su mente? Porque si anula su mente, ¿qué es lo que le queda por emancipar? (1-Pausa)

Es a través de la mente que la fuerza de la vida se expresa, sin embargo, sin destruir la maldad de la mente, uno no puede alabar al Señor. (2)

Dice *Kabir*, aquél que puede resolver este misterio de la mente, encuentra a la mente como el Dios de los tres mundos. (3-28)

Gauri Kabir yi.

Las estrellas que uno ve en los cielos, ¿quién es el que las ha plantado ahí tan alto? (1)

Di, oh erudito, ¿quién es el que soporta el cielo tapizado de estrellas?

Es el vidente afortunado el que conoce la Verdad. (1-Pausa)

El sol y la luna brillan con resplandor, pero es el Señor Quien prevalece en todo. (2)

Dice *Kabir*, sólo aquél que tiene a Dios en su corazón, en sus labios tiene el Verdadero Conocimiento. (3-29)

Gauri Kabir yi.

Smriti, la hija de los *Vedas*, ha forjado nuevas cadenas, nuevas amarras. (1)

Ella ha esclavizado a sus propios compatriotas con las amarras del apego y les ha apuntado las lanzas de la muerte. (1-Pausa)

Estas amarras no pueden ser aflojadas ni cortadas; como una serpiente venenosa, quien se le acerca muere de su mordida. (2)

A mis ojos, el mundo entero está engañado; pero, oh, dice *Kabir*, fui salvado pronunciando el *Naam*, el Nombre del Señor. (3-30)

Gauri Kabir yi.

He aplicado el freno al caballo bronco de mi mente, y domando desde mi silla las pasiones, paseo a gusto por todos los cielos. (1)

Ahora visito y voy a donde me place, pues mis pies están puestos sobre los estribos del Equilibrio. (1-Pausa)

Ven, oh mi mente, déjame llevarte al Paraíso del Señor, y si te paras y te demoras, te voy a dar con el látigo del Amor del Señor. (2)

Oh buen jinete, mente mía, *Kabir* te pide, que te eleves más allá del conocimiento textual de los *Vedas* y de los libros sagrados y comprendas su Esencia. (3-31)

Gauri Kabir yi.

Los labios que prueban los cinco néctares que dan vida: leche, yogurt, mantequilla, azúcar y miel, esos labios los he visto hervir en el fuego. (1)

Oh Señor mío, el Rey, libérame de esta aflicción, para que no sea quemado por el fuego, ni puesto en un vientre otra vez. (1-Pausa)

El cuerpo después de la muerte es desechado de muchas formas, mientras unos lo incineran, otros lo entierran en el polvo. (2)

Dice *Kabir*, oh Señor, déjame tener la Visión de Tus Pies de Loto, aun si después mandas a la muerte a que me lleve al más allá. (3-32)

Gauri Kabir yi.

El Señor Mismo es el fuego, Él Mismo es el aire, si Él quiere destruir a alguien, ¿quién lo podrá salvar? (1)

¿Cómo es que uno, que contempla al Señor, puede ser consumido por el fuego? Sí, ¿aquél que tiene su mente imbuida en el Señor, el Dios? (1-Pausa)

ਕਾ ਕੋ ਜਰੈ ਕਾਹਿ ਹੋਇ ਹਾਨਿ ॥ ਨਟ ਵਟ ਖੇਲੈ
ਸਾਰਿਗਪਾਨਿ ॥੨॥ ਕਹੁ ਕਬੀਰ ਅਖਰ ਦੁਇ
ਭਾਖਿ ॥ ਹੋਇਗਾ ਖਸਮੁ ਤ ਲੇਇਗਾ ਰਾਖਿ
॥੩॥੩੩॥ ਗਉੜੀ ਕਬੀਰ ਜੀ ਦੁਪਦੇ ॥ ਨਾ ਮੈ
ਜੋਗ ਧਿਆਨ ਚਿਤੁ ਲਾਇਆ ॥ ਬਿਨੁ ਬੈਰਾਗ ਨ
ਛੂਟਸਿ ਮਾਇਆ ॥੧॥ ਕੈਸੇ ਜੀਵਨੁ ਹੋਇ ਹਮਾਰਾ
॥

ਜਬ ਨ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ ॥
ਕਹੁ ਕਬੀਰ ਖੋਜਉ ਅਸਮਾਨ ॥ ਰਾਮ ਸਮਾਨ ਨ
ਦੇਖਉ ਆਨ ॥੨॥੩੪॥ ਗਉੜੀ ਕਬੀਰ ਜੀ ॥
ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥ ਸੋ ਸਿਰੁ
ਚੁੰਚ ਸਵਾਰਹਿ ਕਾਗ ॥੧॥ ਇਸੁ ਤਨ ਧਨ ਕੋ
ਕਿਆ ਗਰਬਈਆ ॥ ਰਾਮ ਨਾਮੁ ਕਾਹੇ ਨ ਦ੍ਰਿੜ੍
ਆ ॥੧॥ ਰਹਾਉ ॥ ਕਹਤ ਕਬੀਰ ਸੁਨਹੁ ਮਨ
ਮੇਰੇ ॥ ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥

ਰਾਗੁ ਗਉੜੀ ਗੁਆਰੇਰੀ ਅਸਟਪਦੀ
ਕਬੀਰ ਜੀ ਕੀ
ੴ ਸਤਿਗੁਰ ਪ੍ਰਸਾਦਿ ॥ ਸੁਖੁ ਮਾਂਗਤ ਦੁਖੁ
ਆਗੈ ਆਵੈ ॥ ਸੋ ਸੁਖੁ ਹਮਹੁ ਨ ਮਾਂਗਿਆ ਭਾਵੈ
॥੧॥ ਬਿਖਿਆ ਅਜਹੁ ਸੁਰਤਿ ਸੁਖ ਆਸਾ ॥
ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ
॥ ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥ ਸੋ ਸੁਖੁ
ਹਮਹੁ ਸਾਚੁ ਕਰਿ ਜਾਨਾ ॥੨॥ ਸਨਕਾਦਿਕ ਨਾਰਦ
ਮੁਨਿ ਸੇਖਾ ॥ ਤਿਨ ਭੀ ਤਨ ਮਹਿ ਮਨੁ ਨਹੀ ਪੇਖਾ
॥੩॥ ਇਸੁ ਮਨ ਕਉ ਕੋਈ ਖੋਜਹੁ ਭਾਈ ॥ ਤਨ
ਛੁਟੇ ਮਨੁ ਕਹਾ ਸਮਾਈ ॥੪॥ ਗੁਰ ਪਰਸਾਦੀ
ਜੈਦੇਉ ਨਾਮਾਂ ॥ ਭਗਤਿ ਕੈ ਪ੍ਰੇਮਿ ਇਨ ਹੀ ਹੈ
ਜਾਨਾਂ ॥੫॥ ਇਸੁ ਮਨ ਕਉ ਨਹੀ ਆਵਨ ਜਾਨਾ
॥ ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ
॥੬॥ ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥
ਹੁਕਮੇ ਹੋਇਆ ਹੁਕਮੁ ਬੁਝਿ ਸਮਾਈ ॥੭॥ ਇਸ
ਮਨ ਕਾ ਕੋਈ ਜਾਨੈ ਭੋਉ ॥ ਇਹ ਮਨਿ ਲੀਣ ਭਏ
ਸੁਖਦੇਉ ॥੮॥ ਜੀਉ ਏਕੁ ਅਰੁ ਸਗਲ ਸਰੀਰਾ ॥
ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥
ਗਉੜੀ ਗੁਆਰੇਰੀ ॥ ਅਹਿਨਿਸਿ ਏਕ ਨਾਮ ਜੋ
ਜਾਗੇ ॥ ਕੋਤਕ ਸਿਧ ਭਏ ਲਿਵ ਲਾਗੇ ॥੧॥ ਰਹ-
ਉ ॥ ਸਾਧਕ ਸਿਧ ਸਗਲ ਮੁਨਿ ਹਾਰੇ ॥ ਏਕ
ਨਾਮ ਕਲਿਪ ਤਰ ਤਾਰੇ ॥੧॥ ਜੋ ਹਰਿ ਹਰੇ ਸੁ
ਹੋਹਿ ਨ ਆਨਾ ॥ ਕਹਿ ਕਬੀਰ ਰਾਮ ਨਾਮ ਪਛਾਨਾ
॥੨॥੩੭॥ ਗਉੜੀ ਭੀ ਸੋਰਠਿ ਭੀ ॥ ਰੇ ਜੀਅ
ਨਿਲਜ ਲਾਜ ਤੋਹਿ ਨਾਹੀ ॥ ਹਰਿ ਤਜਿ ਕਤ ਕਾਹੂ
ਕੇ ਜਾਂਹੀ ॥੧॥ ਰਹਾਉ ॥ ਜਾ ਕੋ ਠਾਕੁਰੁ ਊਚਾ
ਹੋਈ ॥ ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥ ਸੋ
ਸਾਹਿਬੁ ਰਹਿਆ ਭਰਪੂਰਿ ॥ ਸਦਾ ਸੰਗਿ ਨਾਹੀ
ਹਰਿ ਦੂਰਿ ॥੨॥ ਕਵਲਾ ਚਰਨ ਸਰਨ ਹੈ ਜਾ ਕੇ
॥ ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥

ka ko yare kaji jo-e jan.
nat vat kjele sarigpan. ॥2॥
kajo kabir akjar du-e bhakj.
jo-iga kjasam ta le-iga rakj. ॥3॥33॥
ga-orji kabir yi dupde.
na me yog Dhi-an chit la-i-a.
bin berag na chhutas ma-i-a. ॥1॥
kese yivan jo-e jamara.

Página 330

yab na jo-e ram nam aDhara. ॥1॥ raja-o.
kajo kabir kjoya-o asman.
ram saman na dekj-a-u an. ॥2॥34॥
ga-orji kabir yi.
yih sir rach rach baDhat pag.
so sir chunch savareh kag. ॥1॥
is tan Dhan ko ki-a garab-i-a.
ram nam kaje na darirj-i-a. ॥1॥ raja-o.
kajat kabir sunhu man mere.
iji javal johige tere. ॥2॥35॥
ga-orji gu-areri ke pade petis.
rag ga-orji gu-areri asatpadi kabir yi ki
ik-o^Nkar satgur parsad.
sukj ma^Ngat dukj age ave.
so sukj jamhu na ma^Ngi-a bhave. ॥1॥
bikji-a eaju surat sukj asa.
kese jo-i he rea ram nivasa. ॥1॥ raja-o.
is sukj te siv barahm darana.
so sukj jamhu sach kar yana. ॥2॥
sankadik narad mun sekja.
tin bji tan meh man naji pekja. ॥3॥
is man ka-o ko-i kjoyaju bha-i.
tan chhute man kaja sama-i. ॥4॥
gur parsadi yede-o nama^N.
bhagat ke parem in hi he yana^N. ॥5॥
is man ka-o naji avan yana.
yis ka bharam ga-i-a tin sach pachhhana. ॥6॥
is man ka-o rup na rekj-i-a ka-i.
hukme jo-i-a juk'm buyh sama-i. ॥7॥
is man ka ko-i yane bhe-o.
ih man lin bha-e sukj-de-o. ॥8॥
yi-o ek ar sagal sarira.
is man ka-o rav raje kabira. ॥9॥1॥36॥
ga-orji gu-areri.
ajinis ek nam yo yage.
ketak siDh bha-e liv lage. ॥1॥ raja-o.
saDhak siDh sagal mun jare.
ek nam kalip tar tare. ॥1॥
yo jar jare so johi na ana.
kaji kabir ram nam pachhhana. ॥2॥37॥
ga-orji bji sorath bji.
re yi-a nile le tohi naji.
jar te kat kaju ke ya^Nhi. ॥1॥ raja-o.
ya ko thakur ucha jo-i.
so yan par ghar yat na sohi. ॥1॥
so sajib raji-a bharpur.
sada sang naji jar dur. ॥2॥
kavla charan saran he ya ke.
kajo yan ka naji ghar ta ke. ॥3॥

Di, ¿quién es quemado, y quién pierde? Es sólo el Señor quien juega Su juego. (2)
Dice *Kabir*, recita las dos letras del Nombre del Señor, *Ra Ma*, porque si Él es tu Maestro, entonces te protegerá. (3-33)

Gauri Kabir yi, Du-Padas.

No he puesto mi mente a meditar o a hacer *Yoga*, pero sin tener en la vida ecuanimidad, ¿cómo pueden las amarras de *Maya* ser abolidas? (1)
¿Cómo he ido a través de mi vida? **P. 330.**
No he tomado el *Naam*, el Nombre del Señor como mi Soporte. (1-Pausa)
Uno podrá buscar por mundos y cielos, pero no encontrará a nadie como el Señor. (2-34)

Gauri Kabir yi.

La cabeza que uno adorna con turbante, esa cabeza, cuando cae, los cuervos la pican para afilar sus picos. (1)
¿Por qué estar orgulloso del cuerpo o de las riquezas, y no enaltecer el *Naam*, el Nombre del Señor en la mente? (1-Pausa)

Dice *Kabir*, escucha, oh mi mente, ese será tu estado también, si no habitas en el Nombre el Señor. (2-35)

**Un Dios Creador, por la Gracia del Verdadero Guru
Rag Gauri Gwareri, Ashtapadis de Kabir yi.
Treinta y cinco pasos de Gauri Gwareri**

Uno busca placeres y recibe dolor, ¿para qué entonces buscar el placer que es vano? (1)
El hombre está embelesado con el veneno de *Maya*, y aun así espera obtener Paz.
¿Cómo podrá entonces habitar en el Señor, el Rey? (1-Pausa)
Aun *Shiva* y *Brahma* tienen miedo de tal placer; he reconocido esto como una Verdad viviente. (2)
El hijo de *Brahma*, y *Narada*, el vidente, y *Sheshnaga* no sabían que dentro del cuerpo, también existía un Alma. (3)

Oh hombres, busquen el Alma, y encuentren a donde va cuando el cuerpo perece. (4)
Por la Gracia del *Guru*, *Namdev* y también *Yaidev* conocían el Misterio del Alma en la Adoración Amorosa del Señor. (5)
El Alma ni va ni viene; quien sea que haya disipado su duda, conoce la Verdad. (6)
El Alma no tiene ni forma ni seña; de la Voluntad del Señor viene, y se inmerge también en la Voluntad del Señor. (7)
Si uno conoce el misterio del Alma, conoce también que el Alma se inmerge en el Señor, el Océano de Paz. (8)

La vida corre a través de los cuerpos y las formas, y en esta vida y en esta Alma, es donde *Kabir* habita. (9-1-36)

Gauri Gwareri.

Aquéllos que permanecieron despiertos en el Señor noche y día, se volvieron adeptos, porque estaban entonados en el Señor. (1-Pausa)
Los buscadores, los *Siddhas* y los videntes, perdieron el juego, pero aquéllos que vivieron en el *Naam*, el Nombre del Señor, encontraron el Árbol del Elíseo. (1)
Aquéllos que vivieron en el Señor, no permanecieron diferentes a Él.
Dice *Kabir*, conoce la Esencia del *Naam*, el Nombre del Señor. (2-37)

Gauri y Sorath.

Oh sinvergüenza, ¿has perdido todo sentido de vergüenza? De otra forma, ¿cómo dejaste a tu Maestro y te fuiste con otro? (1-Pausa)
Para quien su Maestro es lo más alto de lo alto, no es propio que se vaya a la casa de otro. (1)
Él, nuestro Señor, prevalece en todo, y llena todo y nos guarda siempre compañía; sí, Él no está lejos. (2)
Él, en el Cual *Maya* también busca refugio, di, oh hombre, ¿qué es lo que Él, el Señor, no tiene en Su hogar? (3)

ਸਭੁ ਕੋਉ ਕਹੈ ਜਾਸੁ ਕੀ ਬਾਤਾ ॥ ਸੋ ਸੰਮੁਥੁ ਨਿਜ ਪਤਿ ਹੈ ਦਾਤਾ ॥੪॥ ਕਹੈ ਕਬੀਰੁ ਪੂਰਨ ਜਗ ਸੋਈ ॥ ਜਾ ਕੇ ਹਿਰਦੈ ਅਵਰੁ ਨ ਹੋਈ ॥੫॥੩੮॥

ਕਉਨੁ ਕੋ ਪੂਤੁ ਪਿਤਾ ਕੋ ਕਾ ਕੋ ॥ ਕਉਨੁ ਮਰੈ ਕੋ ਦੇਇ ਸੰਤਾਪੈ ॥੧॥ ਹਰਿ ਠਗ ਜਗ ਕਉ ਠਗਉਚੀ ਲਾਈ ॥ ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥ ਕਉਨੁ ਕੋ ਪੁਰਖੁ ਕਉਨ ਕੀ ਨਾਰੀ ॥ ਇਆ ਤਤ ਲੇਹੁ ਸਰੀਰ ਬਿਚਾਰੀ ॥੨॥ ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥ ਗਈ ਠਗਉਚੀ ਠਗੁ ਪਹਿਚਾਨਿਆ ॥੩॥੩੯॥ ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥ ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥ ਸਾਧੂ ਸੰਗਤਿ ਦੀਓ ਰਲਾਇ ॥ ਪੰਚ ਦੂਤ ਤੇ ਲੀਓ ਛਡਾਇ ॥ ਅੰਮਿ-ਤ ਨਾਮੁ ਜਪਉ ਜਪੁ ਰਸਨਾ ॥ ਅਮੋਲ ਦਾਸੁ ਕਰਿ ਲੀਨੋ ਅਪਨਾ ॥੧॥ ਸਤਿਗੁਰ ਕੀਨੋ ਪਰਉਪਕਾਰੁ ॥ ਕਾਢਿ ਲੀਨ ਸਾਗਰ ਸੰਸਾਰ ॥ ਚਰਨ ਕਮਲ ਸਿਉ ਲਾਗੀ ਪ੍ਰੀਤਿ ॥ ਗੋਬਿੰਦੁ ਬਸੈ ਨਿਤਾ ਨਿਤ ਚੀਤ ॥੨॥ ਮਾਇਆ ਤਪਤਿ ਬੁਝਿਆ ਅੰਗਿਆਰੁ ॥ ਮਨਿ ਸੰਤੋਖੁ ਨਾਮੁ ਆਧਾਰੁ ॥ ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥ ਜਤ ਪੋਖਉ ਤਤ ਅੰਤਰਜਾਮੀ ॥੩॥ ਅਪਨੀ ਭਗਤਿ ਆਪ ਹੀ ਦ੍ਰਿਤਾਈ ॥ ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥ ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥ ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥ ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥ ਜਨਮੈ ਸੂਤਕੁ ਮੁਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥ ਕਹੁ ਰੈ ਪੰਡੀਆ ਕਉਨੁ ਪਵੀਤਾ ॥ ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥ ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਵਨੀ ਹੋਈ ॥ ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥ ਫਾਸਨ ਕੀ ਬਿਧਿ ਸਭੁ ਕੋਉ ਜਾਨੈ ਛੁਟਨ ਕੀ ਇਕੁ ਕੋਈ ॥ ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥ ਗਉੜੀ ॥ ਝਗਰਾ ਏਕੁ ਨਿਬੇਰਹੁ ਰਾਮ ॥ ਜਉ ਤੁਮ ਅਪਨੇ ਜਨ ਸੋ ਕਾਮੁ ॥੧॥ ਰਹਾਉ ॥ ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥ ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥ ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥ ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥ ਕਹਿ ਕਬੀਰ ਹਉ ਭਇਆ ਉਦਾਸੁ ॥ ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥ ਰਾਗੁ ਗਉੜੀ ਚੇਤੀ ॥ ਦੇਖੋ ਭਾਈ ਗੁਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥ ਰਹ-ਾਉ ॥ ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥ ਤਿਸਨਾ ਛਾਨਿ ਪਰੀ ਧਰ ਉਪਰਿ ਦੁਰਮਤਿ ਭਾਂਡਾ ਫੂਟਾ

॥੧॥ ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ ॥ ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ॥੨॥੪੩॥

sabh ko-u kaje yas ki бата. so samrath niy pat he दाता. ॥4॥ kaje kabir puran yag so-i. ya ke hirde avar na jo-i. ॥5॥38॥

Página 331

ka-un ko put pita ko ka ko. ka-un mare ko de-e santapo. ॥1॥ jar thag yag ka-o thag-uri la-i. jar ke bi-og kese yi-a-o meri ma-i. ॥1॥ raja-o. ka-un ko purakj ka-un ki nari. i-a tat lejo sarir bichari. ॥2॥ kaji kabir thag si-o man mani-a. ga-i thag-uri thag pehchani-a. ॥3॥39॥ ab mo ka-o bha-e rea ram saja-i. yanam maran kat param gat pa-i. ॥1॥ raja-o. saDhu sangat di-o rala-e. panch dut te li-o chhada-e. amrit nam yapa-o yap rasna. amol das kar lino apna. ॥1॥ satgur kino par-upkar. kadh lin sagar sansar. charan kamal si-o lagi parit. gobind base nita nit chit. ॥2॥ ma-i-a tapat buyhi-a angi-ar. man santokj nam aDhar. yal thal pur raje parabh su-ami. yat pekja-o tat antaryami. ॥3॥ apni bhagat ap hi darirja-i. purab likjat mili-a mere bha-i. yis kirpa kare tis puran se. kabir ko su-ami garib nive. ॥4॥40॥ yal he sutak thal he sutak sutak opat jo-i. yanme sutak mu-e fun sutak sutak pare bigo-i. ॥1॥ kajo re pandi-a ka-un pavita. esa gi-an yapaju mere mita. ॥1॥ raja-o. nenhu sutak benhu sutak sutak sarvani jo-i. uthat bethat sutak lage sutak pare raso-i. ॥2॥ fasan ki biDh sabh ko-u yane chhutan ki ik ko-i. kaji kabir ram ride bichare sutak tine na jo-i. ॥3॥41॥ ga-orji. yhagra ek niberaju ram. ya-o tum apne yan sou kam. ॥1॥ raja-o. ih man bada ke ya sa-o man mani-a. ram bada ke rameh yani-a. ॥1॥ barahma bada ke yas upa-i-a. bed bada ke yaja^N te a-i-a. ॥2॥ kaji kabir ja-o bha-i-a udas. tirath bada ke jar ka das. ॥3॥42॥ rag ga-orji cheti. dekjou bha-i ga-yan ki a-i a^NDhi. sabhe udani bharam ki tati raje na ma-i-a ba^NDhi. ॥1॥ raja-o. duchite ki du-e thun girani moh baleda tuta. tisna chhan pari Dhar upar durmat bha^Nda futa. ॥1॥

Página 332

a^NDhi pachhe yo yal barkje tiji tera yan bjina^N. kaji kabir man bha-i-a pargasa ude bhan yab china. ॥2॥43॥

Él, de quien todos hablan, es Todopoderoso, y en Sí Mismo es Su propio Maestro. (4) Dice *Kabir*, la perfección es lograda solamente por aquél que enaltece en su mente a nadie más que a su Dios. (5-38) **P.331.**

¿De quién es uno hijo y de quién es uno padre? ¿Quién muere, di, y quién puede infringir dolor a otro? Es sólo el Señor el Seductor, Quien ha encantado al mundo entero.

Separado de Él, ¿cómo podría vivir?

(1-Pausa)

¿Quién puede ser llamado hombre, y quién mujer? Es el juego de los cinco elementos que constituyen nuestra estructura. Dice *Kabir*, ahora que estoy complacido con mi Seductor, la ilusión me ha dejado, porque ahora conozco al Engañador. (3-39)

Mi Señor, el Rey, ha venido a mi rescate; ha deshecho las amarras de la vida y de la muerte, y me ha bendecido con el Éxtasis Supremo. (1-Pausa)

Me ha conducido a la *Saad Sangat*, a la Sociedad de los Santos, y me ha liberado de las garras de los cinco ladrones. Ahora mis labios no recitan más que el Nombre Ambrosial del Señor, y ve, sin pago alguno el Señor me ha hecho Su Esclavo. (1)

El Verdadero *Guru* ha sido Compasivo conmigo; me ha rescatado del mar traicionero de la existencia. Ahora estoy entonado en los Pies de Loto del Señor, y el Señor habita para siempre en mi mente. (2)

El fuego de *Maya* se ha extinguido, mi mente está contenta y me apoyo en el *Naam*, el Nombre del Señor. Ahora veo al Señor prevalecer por toda la tierra y las aguas, y donde sea que volteo a ver, no veo nada más que al Conocedor de lo íntimo de nuestros corazones. (3)

Su Alabanza, Él Mismo la enaltece en nuestras mentes, y Él nos encuentra porque tal es el Decreto Eterno del Señor. Aquél sobre quien reside la Gracia del Señor, es iluminado, porque el Señor de *Kabir* es Benévolo con el pobre. (4-40)

Contaminada está el agua, la tierra y la creación entera. Contaminado está nuestro nacimiento y nuestra muerte; sí, el mundo entero está infectado por la contaminación. (1)

Oh erudito, dime entonces, ¿quién es puro, y habita en tal Sabiduría, oh amigo, que le revela al Uno Inmaculado? ¿No están tus ojos contaminados, así como tus labios y tus oídos lo están? Porque la contaminación está en todos lados. Y estamos contaminados en lo que sea que hacemos, y así nuestra cocina también está contaminada. Muchos conocen como estar atrapados, pero extraordinarios son los que saben cómo ser liberados.

Dice *Kabir*, aquél que contempla al Señor en su corazón, no será contaminado. (3-41)

Gauri.

Resuelve éste conflicto en mi mente, oh Señor, si es que algo tienes que ver conmigo, pues soy Tu Sirviente. (1-Pausa)

¿Es la mente grandiosa, o es el Señor, al Cuál está entonada? ¿Es el Señor Grandioso, o lo es a través de lo cual Él es concebido? (1)

¿Es *Brahma* grandioso, o lo es el Uno que lo creó? ¿Son los *Vedas* tan grandiosos, o el Uno del Cual salieron? (2)

Me he puesto triste y desolado en mi corazón no sabiendo si un lugar de peregrinaje es más sagrado que el *Gurmukj*. (3-42)

Rag Gauri Cheti.

Ve, oh amigo, la tormenta de la Sabiduría se ha desatado, y he arrasado las chozas de la duda construidas por la *Maya*. (1-Pausa)

Y los pilares de la dualidad mental se han derrumbado, y el techo del apego se ha caído.

Las vecindades del deseo han sido destrozadas, y el cántaro de la mente falsa se ha roto.

(1)

P.332.

Así, como la llovizna es bienvenida después de la tormenta, así Tu Sirviente está imbuido ahora con Tu Gracia. Dice *Kabir*, mi mente se ilumina cuando veo el sol de la Sabiduría posarse sobre mí. (2-43)